

GROUP

Shreyans Industries Limited

Regd. Office : Village Bholapur, P.O. Sahabana, Chandigarh Road, Ludhiana - 141 123 India CIN: L17115PB1979PLC003994

Tel #: 0161-2685270 Mob. #: 98761-00948

E-mail: atl@shreyansgroup.com website: www.shreyansgroup.com

SIL/SCY/2021-22/ 106-167

7th August 2021

То

Bombay Stock Exchange Ltd. Phiroze Jeejeebhoy Towers, Dalal Street, Mumbai 400 001 Scrip Code: 516016

National Stock Exchange of India Ltd. Exchange Plaza, Bandra Kurla Complex, Bandra (West) Mumbai - 400 051

Scrip Code: SHREYANIND

Dear Sir,

SUBJECT: NEWSPAPER PUBLICATION COPY - NOTICE OF 41st AGM, BOOK CLOSURE & INFORMATION OF EVOTING

Ref: Regulation 47 of the SEBI (Listing Obligations and disclosure Requirements) Regulations 2015.

Pursuant to Regulation 47 of the SEBI (Listing Obligations and disclosure Requirements) Regulations 2015, please find enclosed herewith copy of the Notice published in "Financial Express" and "Nawa Zamana" regarding 41st Annual General Meeting, Book closure and information of e-voting.

This is for your information, records, please.

For SHREYANS INDUSTRIES LIMITED

(Ruckita Vij)
COMPANY SECRETA

FCS: 9210

ENCL: As above.

BRANCH OFFICES:-

5 A-D, Gopala Tower, 25 Rajendra Place, New Delhi-110 008
 Tel # 011-25721042, 25732104 Fax # 91-11-25752271
 E-mail: sil.delhi@shreyansgroup.com

 912, Hub Town, Viva Building, 9th Floor, Shankar Wadi, Western Express Highway, Jogeshwari (East), Mumbai - 400 060. Tel. #: 022-67084631



ISO 14001:2004 REGISTERED





FINANCIAL EXPRESS



TALBROS ENGINEERING LIMITED

CIN - L74210HR1986PLC033018

Regd. Off. 74-75-76, Sector-6, Faridabad, Haryana 121006 Ph # 0129-4284300 Fax # 0129-4061541, website: www.talbrosaxles.com, Email: cs@talbrosaxles.com

STATEMENT OF STANDALONE UN-AUDITED FINANCIAL RESULTS FOR THE FIRST QUARTER AND THREE MONTHS ENDED ON 30TH JUNE, 2021

SI. No.	Particulars	Quarter Ending 30.06.2021	Year to Date / Period Ending 30.06.2021	Corresponding 3 months ender in the previous year 30.06.2020		
1	Total income from operations	6,754.10	6,754.10	1,599.33		
2	Net Profit / (Loss) for the period (before Tax, Exceptional and/or Extraordinary items)	458.94	458.94	-97.46		
3	Net Profit / (Loss) for the period before Tax (after Exceptional and/or Extraordinary items)	458.94	458.94	-97.46		
4	Net Profit / (Loss) for the period after Tax (after Exceptional and/or Extraordinary items)	324.94	324.94	-94.46		
5	Total Comprehensive Income for the period [Comprising Profit / (Loss) for the period (after tax) and Other Comprehensive Income (after tax]	324.94	324.94	-91.52		
6	Equity Share Capital	507.65	507.65	507.65		
7	Reserves (excluding Revaluation Reserves)	5	6610.61 (As at 31* March, 2021)			
8	Earnings Per Share (of Rs. 10/- each) (for continuing and discontinued operations)- 1. Basic:	6.40	6.40	-1.80		
	2. Diluted:	6.40	6.40	-1.80		

Notes:

 The above is an extract of the detailed information of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the websites of the Stock Exchange (www.bseindia.com) and on the Company's website (www.talbrosaxles.com).

The above results have been reviewed by the Audit Committee and approved by the Board of Directors at their meeting held on 06" August, 2021.

For and on behalf of the Board

(Sanjay Sharma) **Executive Director** DIN: 06394774 R/o H. No. 1002, Sector 8, Faridabad, Haryana 121006

Place: Faridabad Date : August 06, 2021

816509)

Mrs. Shweta Rana,

Mrs.Indu Rana,

910056, 911444)

Mrs. Santosh Sandu

Mrs. Rajni Sagar,

Mr.Suraj Sagar,

Mr. Manish Kumar,

Mrs. Saroj Kumari,

Mr. Lalit Prasad,

931905)

Travers

Mrs. Pooia

931332)

939696)

940412)

Rajni Unique Items,

(Prospect No 933214,

Mr. Mahesh, Mrs. Richa,

Shri Radheyji Tour And

(Prospect No 834191,

Mr. Sunil Kumar,

918110, 933103)

Mr. Ashutosh Pandey

Mrs.Sangita Devi

Mrs. Saroj Singh

Mr. Jay Chand Singh

Mr. Mahendra Singh,

(Prospect No 905115,

Mr.Ramashankar Pandey

(Prospect No 912376,

(Prospect No 938586,

Mr. Satnam Singh,

Mrs. Rajinder Kaur

932921, 932923)

Mr. Rahul Kumar, Mrs.Devamanti Devi,

Mr.Dina Nath Ram, (Prospect No 876802, 879811)

Mrs.Kamlesh Kumari

(Prospect No 902016,

Mr. Vinod Kumar,

903167, 945093)

Mr. Sumit Kumar,

ırs. Sunita Grover

932894, 906296,

Mrs. Himani Yadav,

Mr.Vikramjeet Singh

Mr. Md Idrish, Janta

(Prospect No IL10047085) Only)

(Prospect No IL10091275) Rupees Only)

Mrs.Madina Saifi

Mr. Laxman Singh,

Mrs.Mahender Kaur

Mr. Jaswant Singh,

(Prospect No 858891,

Mr. Ramakant Tiwari,

(Prospect No 938853,

Mr. Niraj Singh, M/S

804819, IL10050029)

(Prospect No 798206,

financialexp.epap.in

Mrs.Pratibha Goel,

Mr. Inder Singh

800466, 742625)

Mrs. Manju Singh,

Mrs. Natho Devi

Mr. Anuj Tiwari

Mrs. Saroj Tiwari

820471)

862119)

932895)

Mahal

833383)

(Prospect No 899377,

Mr. Prem Singh,

(Prospect No 836458,

(Prospect No 920993,

(Prospect No

Mrs.Suman

Mr. Ramu,

Mrs. Meena

Ashok Vihar Phase-III, Pincode: 110052, Delhi

Pincode: 201002, Uttar Pradesh

Pradesh, India, 201308

sq.ft., Plot Type G, Khasra No - 784, Shouryapuram

Shahpur Bhameta, Nh-24 Ghaziabad, Shouryapuram

All that piece and parcel of the property being: Flat No 303.

admeasuring 960 sq. ft., Floor 3Rd, Nyaas Tower

Sikka Krissh Green, Meerut, 250001, Uttar Pradesh

All that piece and parcel of the property being: Twinz Sun 5

1	DEMAND NOTICE							
ı	nder Section 13(2) of the Securitisation And Reconstruction of Financial Assets And Enforcement of Security Interest Act, 2002 (the said Act.) reac ith Rule 3 (1) of the Security Interest (Enforcement) Rules, 2002 (the said Rules). In exercise of powers conferred under Section 13(12) of the said							
ı	Act read with Rule 3 of the said Rules, the Authorised Officer of IIFL Home Finance Ltd. (IIFL HFL) (Formerly known as India India Infoline Housin							
ı	Finance Ltd.) has issued Demand Notices under section 13(2) of the said Act, calling upon the Borrower(s), to repay the amount mentioned in the respective Demand Notices under section with above notice inhereby given once again to the Percentage of the pay within 60 days.							
ı	respective Demand Notice(s) issued to them. In connection with above, notice ishereby given, once again, to the Borrower(s) to pay within 60 days from the publication of this notice, the amounts indicated herein below, together with further interest from the date(s) of Demand Notice till the date of							
ı	payment. The detail of the Borrower(s), amount due as on date of Demand Notice and security offered towards repayment of loan amount are as under:							
Name of the Borrower (s) /		Demand Notice Date and Amount	Description of secured asset (immovable property)					
ı	Guarantor (s) Mr. Rajesh Sharma,	31 - Jul - 2021 Rs. 15,64,196/- (Rupees Fifteen Lakh Sixty Four Thousand One Hundred	All that piece and parcel of the property being: Unit No S-1 , admeasuring 159.73 sq. mtrs. , Second Floor Plot No.					
	Mrs.Anita Sharma, (Prospect No. IL10104780)	Ninety Six Only)	74, Scheme Anandam, Hathoj, Kalwar Road, Jaipur, Pincode: 302012					
١		02-AUG-2021 Prospect No. 901912 Rs. 12,						
ı		48,516/- (Rupees Twelve Lakh Forty Eight	Ground Floor, Second Floor, And Third Floor With					
ı	(Prospect No 901912,	Thousand Five Hundred Sixteen Only) Prospect	Admoscuring 25 Sq. Vds. Out Of Total 75 Sq. Vds.					
ı	933087)	No.933087 Rs.2, 66,514/- (Rupees Two Lakh	Out Of Khasra No. 645. Situated At Sawan Park.					

Sixty Six Thousand Five Hundred Fourteen Only) Mr. Surjeet Singh 02-AUG-2021 Rs.27,61,252/- (Rupees Twenty All that piece and parcel of the property being: Plot No A Mr. Amar Jeet Singh, Seven Lakh Sixty One Thousand Two Hundred Fifty 103, Second Floor Unit No. 201, area measuring 1575 Mrs. Babita Devi (Prospect No 935679) Mr. Rajev Kumar, Mrs. Anisha

02-AUG-2021 Prospect No. 813992 Rs. 8,16,320/- (Rupees Eight Lakh Sixteen housand Three Hundred Twenty Only) Prospect No. 816509 Rs. 16,990 /- (Rupees Sixteen (Prospect No 813992, Thousand Nine Hundred Ninety Only) 02-AUG-2021 Prospect No. IL10012231 Rs.

12,84,151 /- (Rupees Twelve Lakh Eighty Four Thousand One Hundred Fifty One Only) Prospect No. 828202 Rs.

All unat piece and parcet solutions of the superior of the superio **1,83,414** /- (Rupees One Lakh Eighty Three Thousand Four Hundred Fourteen Only) ÎL10012231, 828202) 02-AUG-2021 Prospect No. 934715 Rs. 3,41, 125/(Rupees Three Lakh Forty One Thousand One Hundred No.76-C, Admeasuring 450 Sq.Ft. Kh No-412/74, Lal Mr. Anshu Chauhan, Mr.Sohan Pal Chauhan, (Prospect No 934715,

wenty Five Only) , Prospect no. 910056Rs. 20,95, Dora Abadi Deh 1908-09 Village Dhaka , Delhi, Delhi, 776/- (Rupees Twenty Lakhs Ninety Five Thousand Seven Hundred Seventy Six Only) **Prospect No.** 911444 Rs. 10,18,706/- (Rupees Ten Lakhs Eighteen 110009. Delhi.India Thousand Seven Hundred Six Only)

02-AUG-2021 Prospect No. 920993 Rs.2, All that piece and parcel of the property being: Property 09,720/- (Rupees Two Lakh Nine Thousand Seven Hundred Twenty Only) Prospect No. 840023 | Bearing No. 8 Kh No 18, area measuring 30.5 sq. yds., Hundred Twenty Only) Prospect No. 840023 | Village Karawal Nagar B Block, Gali No 3 Harijan Rs.6, 49,356/- (Rupees Six Lakh Forty Nine Basti, Shahdra, Delhi, 110094 Thousand Three Hundred Fifty Six Only) Mr. Raghuveer Singh Soda, 02-AUG-2021 Prospect No. 836458 Rs.12, 67,956/- All that piece and parcel of the property being: Flat No. 704

(Rupees Twelve Lakh Sixty Seven Thousand Nine Hundred
Fifty Six Only) Prospect No. 848778 Rs 55 404/-Fifty Six Only) **Prospect No. 848778 Rs.55, 404/-**Scheme Vill., Keshopura Bhankrota Teh. Sangane (Rupees Fifty Five Thousand Four Hundred and Four Only) Ajmer Road, Jaipur, Pincode: 302006, Rajasthan 02-AUG-2021 Prospect No. 933214 Rs. 1,12, All that piece and parcel of the property being: : Entire 833/- (Rupees One Lakh Twelve Thousand Eight Upper Ground Floor, Without Roof Rights Of Hundred Thirty Three Only) Prospect No. 931905 Northern Side Portion Of Built-Up Property Bearing Rs. 13,72,444/- (Rupeés Thirteen Lakhs Seventy Municipal No. A-26/1, Admeasuring 360 Sq.Ft., Built Two Thousand Four Hundred Forty Four Only) On Portion Of Old Plot No.101, Situated At Shastri Nagar, Delhi 02-AUG-2021 Prospect No.834191 Rs.22,10,902/- All that piece and parcel of the property being: : Western

(Rupees Twenty Two Lakh Ten Thousand Nine Hundred Portion Of Property No D-2748(New-D-29, area Two Only), Prospect No. 897198 Rs.22,23,089/- measuring 1376 sq.ft., Plot No 16B Kh No 139, Lalita (Rupees Twenty Two Lakh Twenty Three Thousand and Block Shastri Nagar, Delhi, Pincode: 110052 Eighty Nine Only) Prospect No.899127 Rs.1,13,967/-(Rupees One Lakh Thirteen Thousand Nine Hundred Sixty Seven Only) Prospect No. 941130 is Rs.5,53,435/- (Rupees 897198, 899127, 941130) Five Lakh Fifty Three Thousand Four Hundred Thirty Five Only)

02-AUG-2021Prospect No.846434 Rs.10, 63,022/- (Rupees Ten All that piece and parcel of the property being: : Khasra No. Lakh Sixty Three Thousand and Twenty Two Only), Prospect No. 918110 Rs. 2, 76,002/- (Rupees Two Lakh Seventy Six Thousand Pargana Tehsil Dadri, Gautam Buddha Nagar, (Prospect No846434, and Two Only) Prospect No. 933103 Rs.2,19,099/- (Rupees Two Pincode: 203207, Uttar Pradesh

Lakh Nineteen Thousand and Ninety Nine Only) 02-AUG-2021 Prospect No.905115 Rs.10, 05,204/- All that piece and parcel of the property being:: Prop No. (Rupees Ten Lakh Five Thousand Two Hundred and Four Only) B-1/70, Kh. No.-37/14, area measuring 53 sq. yds. Prospect No. 931332 Rs.1, 86,685/- (Rupees One Lakh Village Mandoli, Harsh Vihar, Illaga Shahdara, Delhi Eighty Six Thousand Six Hundred Eighty Five Only)

Two Lakh Two Hundred Seventy Eight Only)

Thousand One Hundred Twenty Six Only)

Lakh Fourteen Thousand Six Hundred Fifty One Only)

Six Lakh Four Thousand Nine Hundred Forty Eight Only)

02-AUG-2021 Prospect No.912376 Rs. 12,63, 504.00/- All that piece and parcel of the property being: Plot No.79 (Rupees Twelve Lakh Sixty Three Thousand Five Hundred out of Khasra no.3/18 area admeasuring 50 sq.yrds Four Only) Prospect No. 939696 Rs. 2,00,278.00/-(Rupees | Situated in the area of Village Razapur Khurd Colony known as Vikas Kunj West Block Mohan Garde Uttam Nagar Delhi, India.

Mr. Yogesh Kumar Sharma, 02-AUG-2021 Prospect No.938586 Rs. 12,94, 868.00/- All that piece and parcel of the property being: Built up Brij Gems, Mrs.Prem Lata (Rupees Twelve Lakh Ninety Four Thousand Eight Hundred property area admeasuring 225 sq.ft Out Of Kh No.445 Sharma, Mrs. Srishti Sharma Sixty Eight Only) Prospect No.940412 Rs. 1,14,369.00/- Property No.K-4/69 with Roof Rights Situated at Village (Rupees One Lakh Fourteen Thousand Three Hundred Sixty Ghonda Gujran Khadar In The Abadi Of K-Block Gal

No.30 West Ghonda, Illaga Shahdara, Delhi, India. 02-AUG-2021 Prospect No.899377 Rs. 11,35,073.00/- All that piece and parcel of the property being: H.No.-Rz-189 (Rupees Eleven Lakh Thirty Five Thousand Seventy Three Gali No.-16, Entire Upper Ground Floor (Withou Only) Prospect No. 932921 Rs. 2,38,935.00/- (Rupees Two Terrace Rights), area admeasuring 55 sq. yds., Kh Lakh Thirty Eight Thousand Nine Hundred Thirty Five Only) No.-456, Tughlakabad Extn., Delhi, 110019, Delhi, India

Prospect No. 932923 Rs. 22,126.00/- (Rupees Twenty Two 02-AUG-2021 Prospect No 876802 Rs. 15,40,449.00/- All that piece and parcel of the property being: Apartmen (Rupees Fifteen Lakh Forty Thousand Four Hundred Forty Nine Only) Prospect No 879811 Rs. 2,14,651.00/- (Rupees Two No-Sun-6-1104, 11Th Floor, Plot No 4-5 & 51, Raj Nagar Extn, Migsun Roof, Ghaziabad, 201002, Uttar

Pradesh, India Admeasuring 995 Sq. Feet 02-AUG-2021 Prospect No 902016 Rs. 22,20,471.00/- All that piece and parcel of the property being: Third Floor (Rupees Twenty Two Lakh Twenty Thousand Four Hundred two Unit/portion bearing Prop No.-A/7, And A-8 With Seventy One Only) Prospect No 903167 Rs. 8,59,188.00/- Roof Rights, Lal Dora, Khasra No 618/1, Village Devli

(Rupees Eight Lakh Fifty Nine Thousand One Hundred Eighty Saket, Delhi, 110062, Delhi, India admeasuring 150 so Eight Only) Prospect No 945093 Rs. 6,04,948.00/- (Rupees yards.

02-AUG-2021 Prospect No. 903991 Rs. 19,36,011 /- (Rupees All that piece and parcel of the property being: H. No.-1 Nineteen Lakh Thirty Six Thousand Eleven Only), Prospect No. F/106, admeasuring 369 Sq. Ft., First Floor, Block-F 932894 Rs. 4,57,585 /-(Rupees Four Lakh Fifty Seven Thousand NIT, Waka Mauja New Town Ship, Faridabad, 121001 (Prospect No 903991, Five Hundred Eighty Five Only) Prospect No. 906296 Rs. Haryana, India **4,49,104** /-(Rupees Four Lakh Forty Nine Thousand One Hundred

Four Only) Prospect No. 932895 Rs. 27,825 /- (Rupees Twenty Seven Thousand Eight Hundred Twenty Five Only) 02-AUG-2021 Prospect No. IL10015143 Rs. All that piece and parcel of the property being: Unit No. 15,98,471 /- (Rupees Fifteen Lakh Ninety Eight Twinz-SUN 10-2401, admeasuring 1595 sq. ft. Thousand Four Hundred Seventy One Only) 4BHK+4Toilet (Type- B), 24th Floor at SUN 10 in (Prospect No IL10015143, Prospect No. 833383 Rs. 2,15,577 /- (Rupees | MIGSUN WYNN, Situated at Plot No. GH-01 8(1). Two Lakh Fifteen Thousand Five Hundred Seventy | Sector-ETA-2 Greater Noida, Uttar Pradesh, India,

Plywood, Madina Interior, 02-AUG-2021 Rs. 31,50,450.00/- (Thirty One All that piece and parcel of the property being: Flat No- G-1 Lakh Fifty Thousand Four Hundred Fifty Rupees Ground Floor, ad measuring 1089 sq.feet, Fron Sideplot No-222 Sec -1, Vasundhra, Ghaziabad, Uttai

02-AUG-2021 Rs. 31,18,991.00/- (Thirty One All that piece and parcel of the property being: House No-Lakh Eighteen Thousand Nine Hundred Ninety One 429, Second Floor, ad measuring 675 sq.feet, Lhs W/O Roof, Kh No 600/92 Gali No 5 Govind Puri, Kalka

02-AUG-2021 Prospect No. 858891 Rs. 5,90,078.00/- All that piece and parcel of the property being: Property (Rupees Five Lakh Ninety Thousand Seventy Eight Only) Bearing No. 330, New No. 134, measuring 55 sq yrds Prospect No. 820471 Rs. 19,26,728.00/- (Rupees Nineteen Khasra No. 492 Situated In The Abadi Of Lal Dora

Lakh Twenty Six Thousand Seven Hundred Twenty Eight Only) Village Ghondli, Delhi, 110051, India 02-AUG-2021 Prospect No. 938853 Rs. 2,42,435.00/- All that piece and parcel of the property being: Flat No. F-3, (Rupees Two Lakh Forty Two Thousand Four Hundred Thirty First Floor, Part Of Property No. 116 Admeasuring 200 Five Only) Prospect No. 862119 Rs. 13,78,154.00/- Sq. Yds., Shyam Park Main, Near National Public (Rupees Thirteen Lakh Seventy Eight Thousand One Hundred School, Sahibabad, Ghaziabad, 201005, Uttar Pradesh, India

02-AUG-2021 Prospect No. 804819 Rs. 11,73,865.00/- All that piece and parcel of the property being: Flat No - Sun 1 Shri Ram Traders, Mrs. (Rupees Eleven Lakh Seventy Three Thousand Eight Hundred - 0708, measuring 815 sq ft., 7Th Floor, Tower SUN 1, Srishti Singh, (Prospect No Sixty Five Only) Prospect No. II10050029 Rs. 7,97,055.00/- MIGSUN Roof, Raj Nagar Ext., Ghaziabad, 201002, (Rupees Seven Lakh Ninety Seven Thousand Fifty Five Only) Uttar Pradesh, India

Mr. Yogesh Kumar Goel, 02-AUG-2021 Prospect 798206 No. Rs. 9,58,533/- All that piece and parcel of the property being: Property 1: (Rupees Nine Lakh Fifty Eight Thousand Five Hundred Flat No Ugf 05, admeasuring 175 Sq. mtrs., Ugf, Nyaas Thirty Three Only) Prospect 800466 Rs. 20,605/- Tower, Sikka Krissh Greens, Meerut, Pincode: 250001 (Rupees Twenty Thousand Six Hundred Five Only) Prospect Uttar Pradesh, India, Property 2:- Plot No. B 742625 Rs. 13,89,579/- (Rupees Thirteen Lakh Eighty Nine Thousand Five Hundred Seventy Nine Only)

12/11, DLF Ankur Vihar, Village – Sadullabad, Loni Ghaziabad, UP.(area measuring 175.04 sq. mtr.)

Nine Thousand Five Hundred Seventy Nine Only) If the said Borrowers fail to make payment to IIFL HFL as aforesaid, IIFL HFL may proceed against the above secured assets under Section 13(4) of the said Act. and the applicable Rules, entirely at the risks, costs and consequences of the Borrowers. For, further details please contact to Authorised Officer at Branch Office:- Plot No. 30/30E, Upper Ground Floor, Main Shiyaji Marg, Najafgarh Road, Beside Jaguar Showroom, Moti Nagar, New Delhi / Or Branch Office:- A-1C & A-1D, 2nd floor Noida Sec16, Noida, Gautam Budh Nagar - 201301 / Or Branch Office: Ambition Tower, Plot No. D-46-B, Offices No. 307 To 312, Malan Ka Chauraha, Agrasen Circle, Subhash Marg, C-Scheme, Jaipur - 302001 / Or Corporate Office: IIFL Tower, Plot No.98, Udyog Vihar, Phase-IV Gurugram, Haryana.

Sd/- Authorised Officer For IIFL Home Finance Ltd. (IIFL HFL) Place: DELHI, NOIDA, JAIPUR Date: 07-08-2021

KAMA HOLDINGS LIMITED

CIN: L92199DL2000PLC104779 Registered Office: The Galleria, DLF Mayur Vihar,

Unit No. 236 & 237, 2nd Floor, Mayur Place, Noida Link Road, Mayur Vihar Phase I Extn, Delhi – 110091 Corporate Office: Block C, Sector 45, Gurugram-122003 Tel. No: (+91-124) 4354400 • Fax: (+91-124) 4354500 Email: info@kamaholdings.com website: www.kamaholdings.com

NOTICE

NOTICE is hereby given pursuant to Regulation 29 read with Regulation 47 and other applicable provisions of the SEBI (Listing Obligations and Disclosure Requirements) Regulations, 2015 that a meeting of the Board of Directors of the KAMA Holdings Limited will be held on Friday, the 13th August, 2021 inter-alia, to approve the unaudited financial results for the quarter ended 30th June, 2021. This Information is also available on the Company's website i.e. www.kamaholdings.com and also on the websites of the BSE Limited - www.bseindia.com, Stock Exchange where Company's shares are listed.

for KAMA HOLDINGS LIMITED

KAMA Holdings

EKTA MAHESHWARI Place: Gurugram (Whole Time Director, CFO Date: August 06, 2021 & Company Secretary)



Ind-Swift Laboratories Ltd. Reod. Off.: SCO 850. Shivalik Enclave. NAC Manimaira. Chandioarh. 160101

CIN No.L24232CH1995PLC015553

Notice of Extra-Ordinary General Meeting & E-voting Notice is hereby given that the Extra-Ordinary General Meeting (EGM) of the Company will be held on Saturday, the 28th August, 2021 at 11:00 A.M. through Video Conferencing (VC)/ Other Audio Visual Means (OAVM) to transact the businesses, as set out in the Notice of EGM.

In view of the continuing COVID-19 pandemic, the Ministry of Corporate Affairs ("MCA") has vide its General Circular No. 20/2020 dated 5th May, 2020 read with General Circular No. 14/2020 dated 8th April, 2020, General Circular No. 17/ 2020 dated 13th April, 2020, Circular No. 20/2020 dated May 05, 2020 and Circular No. 39/2020 dated 31st December, 2020 (collectively referred to as "MCA Circulars") and also SEBI vide circular no. SEBI/HO/CFD/CMD1/CIR/P/2020/79 dated 12th May, 2020 and circular no. SEBI/HO/CFD/CMD/CIR/P/2020/242 dated 09th December, 2020, have permitted the holding of EGM through VC/ OAVM, without the physical presence of the Members at a common venue. In compliance with these MCA Circulars and the relevant provisions of the Companies Act, 2013 and SEBI (LODR) Regulations, 2015, the EGM of the Company will be held through VC / OAVM only. Members can attend and participate in the EGM through VC/OAVM by following the instructions given in the EGM Notice.

In compliance with the aforesaid circulars, the Notice of EGM is being sent only through electronic mode to those Members whose email addresses are registered with the Company/ Depositories. Members are requested to kindly update their e-mail address with depository participants in case of holding shares in demat form. If holding shares in physical form, Members are requested to inform their e-mail ID to the Company. In case of Member(s) who have not registered their email addresses with the Company/Depositories, are requested to please follow the below instructions to register their email address for obtaining Notice of EGM and login details for e-voting:

 Members holding shares in Physical mode, please provide necessary details like Folio No., Name of shareholder, scanned copy of the share certificate (front and back), PAN (self attested scanned copy of PAN card), AADHAR (self attested scanned copy of Aadhar Card) by email to investor@indswiftlabs.com.

Members holding shares in Demat mode, please provide Demat account details (CDSL-16 digit beneficiary ID or NSDL-16 digit DPID + CLID), Name, client master or copy of Consolidated Account statement, PAN (self attested scanned copy of PAN card), AADHAR (self attested scanned copy of Aadhar Card) to investor@indswiftlabs.com.

Members may note that the Notice of EGM will be available on the company's website at www.indswiftlabs.com, website of the Stock Exchange i.e. BSE Limited at www.bseindia.com, and National Stock Exchange of India Limited at www.nseindia.com. The EGM Notice is also disseminated on the website of CDSL (agency for providing the Remote e-Voting facility and e-voting system during the EGM) i.e. www.evotingindia.com.

Pursuant to Regulation 44 of SEBI (LODR) Regulations, 2015 and Section 108 of the Companies Act, 2013 read with Rule 20 of the Companies (Management and Administration) Rules, 2014 the Company is providing to its members facility to cast their vote by electronic means (e-voting) on all the resolution set forth in the notice of EGM. The e-voting period commences on Wednesday, 25th August, 2021 at 9:00 A.M (IST) and ends on Friday, 27th August, 2021 at 5:00 P.M (IST). The e-voting module shall be disabled by CDSL thereafter. Please note that the shareholders who holds shares either in dematerialized or in physical form, as on cut off date (i.e. 20th August, 2021), may cast their vote

In case any query/ grievance(s) connected with the electronic voting, members may please refer the Frequently Asked Question (FAQ) and e-voting manual available at www.evotingindia.com under help section or write an email to helpdesk.evoting@cdslindia.com or the grievances can be addressed to the Director of the Company at the Registered Office of the Company or email id investor@indswiftlabs.com For Ind-Swift Laboratories Ltd.

Place: Chandigarh Date: 04-08-2021

पंजाब नैशनल बेंक

within 60 days from the date of notice / date of receipt of the said notice.

on 12.11.2020 with further interest, expenses and other charges etc. thereon.

year2021.

Date: 05.08.2021

Place: New Delhi

Place : Phagwara

available to redeem the secured assets.

PARDEEP VERMA AVP-Corp. Affairs & Co. Secy.

Circle Sastra Center: East Delhi, Pocket-E, Mayur Vihar Phase-II, Delhi-110091 E-mail: cs8075@pnb.co.in, Ph.: Nos. (0ff): 011-22779758, 22785289

POSSESSION NOTICE FOR IMMOVABLE PROPERTY IN CASE OF BORROWER (For Immovable Property)

Whereas, the undersigned being the Authorized Officer of the PUNJAB NATIONAL BANK, Circle Sastra Center East

Delhi, (Previously Assets Recovery Management Branch) CSC, Pocket-E, Mayur Vihar Phase-II, Delhi-110091 under the

Securitization and Reconstruction of Financial Assets and Enforcement of Security Interest Act, 2002 and in exercise of Powers conferred

under Section 13 read with Rule 3 of the Security Interest (Enforcement) Rules, 2002, issued a demand notice dated 12.11.2021 calling

upon the (1) Shri Lalit Sharma (Borrower), Add: A-52/B3, Village: Jhilmil Tahirpur, Dilshad Garden Delhi-110095, 2. Shri Gopal

Krishan (Borrower), Add:- A-52/B3, Village: Jhilmil Tahirpur, Dilshad Garden Delhi-110095, 3. Shri Mintu (Guarantor), Add:- G-

123/S-1, Dilshad Colony Delhi-110095. to repay the amount mentioned in the notice being Rs 2969099.86/- (Rupees Twenty Nine

Lakhs Sixty Nine Thousand Ninety Nine & Paise Eighty Six Only) with further interest, expenses and other charges etc. thereon

The borrower/guarantor having failed to repay the amount, notice is hereby given to borrower/Guarantor and the public in general that the

undersigned has taken possession of the property described herein below in exercise of powers conferred on him under sub

section (4) of section 13 of Act read with rule 8 of the Security Interest Enforcement) Rule 2002 on this **05th day of August** of the

The borrower's /guarantor's/mortgagor's attention is invited to provision of sub-section (8) of section 13 of the Act in respect of time

The Borrower in particular and the public in general Is hereby cautioned not to deal with the property and any dealing with the property will

be subject to the charge of the PUNJAB NATIONAL BANK, Circle Sastra Center East Delhi, CSC, Pocket-E, Mayur Vihar Phase-II,

Delhi for an Amount of Rs. 2969099.86/- (Rupees Twenty Nine Lakhs Sixty Nine Thousand Ninety Nine & Paise Eighty Six Only as

Equitable Mortgage of entire Second Floor without Roof Right having its area measuring 90.30 SQMTR, Part of property No. A-

52/B-3 out of Khasra No. 422/267/1, Situated at Village Jhilmil Tahirpur, in Abadi of Dilshad Garden, Delhi-110095.



MURALI KRISHNA KANTH resident of GURUGRAM have changed my Name from M MADURI to MADDURU MADURI vide Affidavit dated 04082021 before District Court Gurugram.

B-819, J J Colony, Budh Nagar, Inderpuri, New Delhi-110012

East Vinod Nagar, Delhi-110091 have changed my name to ANITA NEGI d/o RAMESH CHANDR NEGI.

Meharban, Rahon Road Ludhiana. (Punjab) CIN: - L17115PB1993PLC013930 Email: bhandari@bhandariexport.com,

Tel. +91-88720-16409 Fax: 91-161-269039 NOTICE

Notice pursuant to regulation 47(1)(a) www.nseindia.com

For Bhandari Hosiery Exports Limited

Place: Ludhiana (Nitin Bhandari Date: 05.08.2021 Chairman & Mg. Director

M/s BEELINE CONSULTANCY RESOLUTION LLP (AAI-3390), a LLP registered under Limited

by the proposed change in the registered office may intimate to the Registrar of Companies Punjab & Chandigarh having at Corporate Bhawan, First Floor, Plot No 4-B, Madhya Marg, Sector 27-B, Chandigarh, 160019 with a copy to M/s BEELINE CONSULTANCY RESOLUTION LLP (AAI-3390) at its registered office within 21 days from the publication of notice, stating the nature of interest and the grounds of opposition to the proposed change.

Date : 06.08.2021 PRITI CHADHA Place: Punjab

"IMPORTANT"

acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

punjab national bank

...the name you can BANK upon!

DESIGNATION: CHIEF MANAGER

Authorized Officer, Punjab National Bank

C)lassified

I, M MADURI, spouse of P

0120012203-1

I. Bal Kishan s/o Sh. Naresh r/o have changed my name to Tulsi

0040579120-1

I, Anita Devi d/o Ramesh Chand r/o E-90, Street No.-3,

BHANDAR! HOSIERY EXPORTS LTD

website: www.bhandariexport.com

the SEBI (Listing Obligations and Disclosure Requirements) Regulations 2015, is hereby given that the meeting of the Board of Directors of the company will be held at registered office of the company on Saturday, August 14th 2021, inter alia to approve the un-audited financial results for the quarter ended 30th June, 2021 Pursuant to regulation 47(2) of the above said regulation, the said notice can be assessed on company's website at www.bhandariexport.com & also on the portal of BSE at www.bseindia.com and National Stock Exchange at

PUBLIC NOTICE Pursuant to Rule 17(4) Of Limited Liability Partnership Rules

Liability Partnership Act, 2008 having registered office at Office No. 326, Third Floor, Global Business Park, Zirakpur, Mohali, Punjab, India 140603 proposes to shift its registered office from Office No. 326, Third Floor, Global Business Park, Zirakpur, Mohali, Punjab India, 140603 to SCO 17, MDC Sector 5 Opposite Peer Baba Dargah, Chandigarh Shimla Highway, Panchkula, Haryana, Any person whose interest is likely to be affected

BEELINE CONSULTANCY RESOLUTION LLF

Whilst care is taken prior to

RITZ MERCANTILE LIMITED Registered Office: 603, Sethi Bhawan, 7,

Rajendra Place, New Delhi-110008 CIN: L52110DL1985PLC019805 Contact No.: 011-25742255, 25746897 Website: www.ritzmercantile.com e-mail:ritzmercantilelimited@gmail.com Notice Pursuant to Regulation 29 read with Regulation 47

of the SEBI (Listing Obligations and Disclosure Requirements) Regulations, 2015, notice is hereby given that the meeting of the Board of Directors of the Company will be held on Thursday, 12" August, 2021 at 3.00 P.M. at the Registered office of the company to inter-alia consider and take on record the Unaudited Financial Results for the quarter ended on 30st June, 2021, and any other matter with the permission of chair. For further details, please visit 'www.ritzmercantile.com' or www.cse-india.com', www.msei.in

For RITZ Mercantile Limited Date: 06.08.2021 Place: New Delhi Akansha Agarwal

Company Secretary & Compliance Officer

STANDARD CAPITAL MARKETS LIMITED 8/28, WEA, ABDUL AZIZ ROAD, KAROL

BAGH, NEW DELHI-110005 CIN: L74899DL1987PLC027057 **Ph. No:** 011-28759592, E-mail Id: stancap.delhi@gmail.com NOTICE This is to inform you that pursuant to Regulation

29 of SEBI (Listing Obligations Disclosure Requirement) Regulations, 2015 the next neeting of the Board of Directors of M/s Standard Capital Markets Limited is scheduled to be held on Saturday, 14th August, 2021 at 3:00 p.m. at 8/28, W.E.A., 2nd floor, Abdul Aziz road Karol Bagh, New Delhi-110005 to consider and approve the Un-audited Financial Results of the Company for the quarter ended June 30, 2021. Further, in terms of the code of conduct adopted by the Company for prevention of Insider trading in the securities of the company pursuant to the provisions of the SEBI (Prohibition of Insider Trading) Regulations, 2015, the trading window for transaction in the Equity Shares of the Company by all directors/ designated employees / insiders will remain closed for the period August 6, 2021 to August 14, 2021 (both days inclusive)

Kishore Kargeti

For Standard Capital Markets Ltd.

Place: New Delhi (Director) Date: 06.08.2021 DIN: 00095763

Partnership Act, 2008 and Rule 17(4) of the Limited Liability Partnership Rules, 2009] In the matter of "VEFA Ilac LLP" Having its Registered Office at Vatika Atrium, 1" Floor

Advertisement for shifting of Registered office of

Block-B, Sector-53, Gurgaon, Haryana-122002 Notice is hereby given to the General Public that "VEFA llac LLP" proposes to shift its registered office from the "State of Haryana" to the "National

The LLP does not have any secured creditors, hence there is no requirement to take consent from them as required under proviso to Rule 17(1) of the Limited Liability Partnership Rules 2009.

Companies, NCT of Delhi & Haryana for approval of shifting of registered office from Vatika Atrium, 1" Floor Block-B, Sector-53, Gurgaon, Haryana-122002 to B-276, Okhla Industrial Area Phase-1, Okhla, Delhi-110020 seeking confirmation of alteration of the LLP agreement by amending Clause No 3 of LLP agreement to shift its

Any person whose interest is likely to be affected by the proposed change of the registered office of the LLP may deliver or cause to be delivered or send by registered post of his/her objections supported by an affidavit stating the nature of his/her interest and grounds of opposition to the Registrar of Companies, NCT of Delhi & Haryana at 4" Floor, IFCI Tower, 61, Nehru Place, New Delhi-110019 within 21 days from the date of publication of this notice with a copy of the objections to the applicant LLP at its registered

VEFA llac LLP

Diptiman Tripathy Date: 06.08.2021 Designated Partner Place: Gurgaon DPIN: 03617777 Address: N/5-506 Jayadev Vihar, Nayapalli, Bhubaneswar Orissa -751015

PAOS INDUSTRIES LTD. Registered Office: Village Pawa, G.T. Road, Near Civil Airport, Ludhiana-141 120 (Pb) NOTICE Pursuant to Regulation 29 of the SEBI (Listing Obligation & Disclosure

Requirements), 2015 and other applicable provisions, if any, intimation is hereby given that the meeting of the Board of Directors of PAOS Industries Limited formerly known as Raj Agro Mills Limited has been fixed on Saturday, the 14th day of August, 2021 at 3:30 p.m. at the Registered/Corporate Office of the Company at Village Pawa, G.T. Road, Near Civil Airport, Ludhiana-141 120 inter-alia to consider, take on record and approve the following: 1. The provisional financial statements/results for the 1st Quarter ended on

30-06-2021. 2. The Redemption of 1,50,000 10% Redeemable Non Participative Preference Shares of Rs. 100/- ,3. The 31st Board of Directors' Report for the financial year ending on 31-03-2021. 4. The Secretarial Audit Report for Financial Year 2021, 5. To fix day, date, time and venue for the forthcoming 31st AGM of company and related matters. 6. To decide about closure of Register of Member and Share Transfer Book. 7. The Minutes of committee meetings and quarterly compliances 8. The discussion on Joint Venture and 9. Any other matter and business(es) with the permission of chair and member(s) present. For PAOS Industries Limited

Date: 06-08-2021 Place: Ludhiana

Managing Director

SHREYANS INDUSTRIES LIMITED CIN: L17115PB1979PLC003994

Regd. Office: Village Bholapur, P.O. Sahabana, Chandigarh Road, Ludhiana-141 123. Tel.: +91-161-2685270, 98761-00948 Email: cs@shreyansgroup.com, atl@shreyansgroup.com Website: www.shreyansgroup.com COMPANY NOTICE

Notice is hereby given that the 41st Annual General Meeting of the members of the Company is scheduled to be held on Tuesday, the 31st August, 2021 at

Further, the Company do hereby provides an advance opportunity to the

Members to register or update their email id's for receiving notice(s)/other

11:00 A.M. at the Registered Office of the Company at Ludhiana.

communication(s) through electronic mode pursuant to the proviso to Rule 18(3)(i) of Companies (Management and Administration) Rules, 2014. Further, Notice is also given pursuant to Section 91 of the Companies Act, 2013, that the Register of Members and Share Transfer Books of the Company in respect of Equity Shares of the Company shall remain closed from Wednesday, 25th August 2021 to Tuesday, 31st August 2021(both days inclusive), for the purpose of said AGM of the Company and Payment of

dividend for FY 2020-21, if declared at the AGM. Remote e-voting instructions (pursuant to Section 108 of the Companies Act, 2013 read with Rule 20 of the Companies (Management & The e-voting period begins on Friday, 27th August 2021 at 09:00 A.M.

and ends on Monday, 30th August 2021 at 05.00 P.M. During this period shareholders' of the Company, holding shares either in physical form or in dematerialized form, as on the cut-off date (record date) of Tuesday, 24th August 2021 may cast their vote electronically. The e-voting module shall be disabled by CDSL for voting thereafter. 2. The persons, who have acquired shares and become members of the

Company after dispatch of email notice/cut-off date, may contact to CDSL/RTA. 3. Only those shareholders, who are personally present in the AGM and have not casted their vote on the Resolutions through remote e-Voting, shall be eligible to vote through ballot system available during the AGM 4. The detailed procedure for e-Voting from the e-Voting System, you may refer the Frequently Asked Questions ("FAQs") and e-voting manual available

at www.evotingindia.com, under help section or write an email to helpdesk.evoting@cdslindia.com or contact Mr. Nitin Kunder (022-23058738) or Mr. Mehboob Lakhani (022-23058543) or Mr. Rakesh Dalvi (022-23058542). For any other assistance or queries, you may contact the Registrar and Transfer Agent of the Company i.e. Skyline Financial Services Private Limited, (Unit: Shreyans Industries Limited), D-153 A, Ist Floor, Okhla Industrial Area, Phase-I, New Delhi-110 020, Tel.: +91-11-40450193-97, Email-

info@skylinerta.com, admin@skylinerta.com or with the Company Secretary,

at the Company's registered office or email at cs@shreyansgroup.com, By order of the Board For Shreyans Industries Limited (Ruchita Vij)

SAINIK FINANCE &

INDUSTRIES LIMITED

Regd. Office: 129, Transport Centre, Rohtak

Road, Punjabi Bagh, New Delhi-110035

Corporate Office: 7th Floor, Office Tower,

Ambience Mall, N.H.48, Grurugram-122002

E-mail: info@sainik.org

Website: www.sainikfinance.com

CIN: L26912DL1991PLC045449 Telephone No.: 011-28315036/0124-2719000

Fax No.: 011-28315044/0124-2719100

NOTICE

Notice is hereby given that pursuant to

Regulation 29 read with Regulation 47 of the SEBI (Listing Obligations and Disclosure

Requirements) Regulations, 2015, the meeting

of the Board of Directors of the Company is

scheduled to be held on Friday, 13th day of

August, 2021 at 12:30 p.m. to inter alia, consider

& approve the Unaudited Financial Results of

the Company for the quarter ended on June

30. 2021, to place before the Board a Limited

Review Report given by the statutory auditors

on these unaudited financial results of the

Company for the quarter ended on June 30, 2021, to approve all other matters w.r.t. to hold

Annual General Meeting of the Company and to

do all other businesses with the permission of

the Chair as may be deemed fit for the business

The Trading Window for dealing in the shares of

the Company by Designated Persons and their

connected persons is closed from 1st July, 2021 till 48 hours after declaration of audited financial

results of the Company for the quarter ended

on June 30, 2021 by the Board of Directors of

This said information is also available on the Company's website at www.sainikfinance.com

and may also be available on the website of the

For Sainik Finance & Industries Limited

By the order of the Board

Rudra Sen Sindhu

stock exchange at www.bseindia.com.

Company Secretary

Place : Ludhiana

Dated: 6th August 2021

atl@shreyansgroup.com

For All Advertisement Booking

Call: 0120-6651214

THE sukhjit STARCH & CHEMICALS LIMITED Regd. Office: Sarai Road, Phagwara-144401 CIN: L15321PB1944PLC001925 E mail: sukhjit@sukhjitgroup.com Website: www.sukhjitgroup.com Ph. 01824-468800

	FOR THE QUARTER ENDED 30th JUNE, 2021 (in Rs. Crores)									
	Particulars	Standalone For Three Months ended 30.06.2021 (Unaudited)	Standalone For preceding Three Months ended 31.03.2021 (Audited)	Standalone For Corresponding Three Months (in the prev. year) ended 30.06.2020 (Unaudited)		Consolidated For Three Months ended 30.06.2021 (Unaudited)	Consolidated For preceding Three Months ended 31.03.2021 (Audited)	Consolidated For Corresponding Three Months (in the prev. year) ended 30.06.2020 (Unaudited)	Consolidated for Accounting year ended 31.03.2021 (Audited)	
1)	Total Income/Revenue from Operations (Net of Discounts)	213.97	236.97	124.96	702.78	214.15	239.29	125.68	706.85	
2)	A CONTRACTOR OF THE CONTRACTOR	14.35	14.39	(1.57)	30.26	12.65	12.51	(1.68)	28.19	
3)	물레이 어린을 가지를 잃어 때문에 가장하는 가장 하는 사람들이 손으셨다면서 없어지를 보지를 하시죠? 그리	11.35	10.39	(1.17)	22.61	9,65	8.88	(1.26)	20.91	
4)	Total Comprehensive Income for the period (Comprising Profit for the period after Tax and other Comprehensive Income (OCI) after Tax)	11.32	9.07	(0.94)	22.78	9.62	7.56	(1.03)	21.08	
5)	Paid up Equity Share Capital Earning Per Share in Rs. (face value of Rs.10 each, Basic & Diluted)	14.76	14.76	14.76	14.76	14,76	14.76	14.76	14.76	
6)	Earning Per Share in Rs. (face value of Rs.10 each,	7.69	7.04	(0.79)	15.32	6.54	6.02	(0.85)	14.17	

EXTRACT OF THE UNAUDITED FINANCIAL RESULTS.

Notes: The above is an extract of the detailed format of Unaudited Financial Results for Quarter ended 30th June, 2021 prepared under Ind AS and filed with the Stock exchange on 06th August, 2021, under Regulation 33 of SEBI (Listing Obligations and Disclosure Requirement) Regulations, 2015. The full format of the financial results is available on the Stock exchange website of BSE at www.bseindia.com and also on Company's website at www.sukhiitgroup.com. Sd/-

Dated: 06" August, 2021 (K.K. Sardana) Place: New Delhi Managing Director Date: 5th August, 2021

Chandigarh

of the Company.

the Company.

LLP from one State to another [Pursuant to Section 13 of Limited Liability

Capital Territory of Delhi" under rule 17 of the Limited Liability Partnership Rules 2009.

The LLP has taken written consent from all the partners as required under Limited Liability Partnership Act, 2008 read with rule 17(1) Limited Liability Partnership Rules 2009 and Clause No. 3 of the Limited Liability Agreement of the LLP dated

The LLP proposes to apply to Registrar of

registered office from the "state of Haryana" to the "National Capital Territory of Delhi".

office at the address above mentioned. For and on Behalf of

ਸਰੀ '' '' ਸਰਜ਼ਸਤ ਵਰਗੇ '' ਜੋ ਦੀ ਵਾਲੇਸ਼ਣ ਕਮੇਟੀ ਦੇ ਯੂਨੀਅਨ ਅਤੇ ਕਾਨੂੰਗੇ ਐਸੋਸੀਏਸ਼ਨ ਦੀ ਤਾਲਮੇਲ ਕਮੇਟੀ ਦੇ ਆਦੇਸ਼ ਮੁਤਾਰਿਕ ਪੰਜਾਬ ਸਤਕਾਰ ਦੇ ਖਿਲਾਫ਼ ਹਰਤਾਵਾਰੀ ਰੋਸ ਧਰਨਾ ਜੋ ਕਿ ਹਰ ਵੀਰਵਾਰ ਅਤੇ ਸੁੰਕਰਵਾਰ ਦਿੱਤਾ ਜਾਂਦਾ ਹੈ, ਮਨਪੀਤ ਸਿੰਘ ਤਹਿਸੀਲ ਪਧਾਨ ਦੀ ਪਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਰਰ, ਮੋਗਾ ਦੇ ਮਹਰੇ ਦਿੱਤਾ ਗਿਆ। ਜਿਸ ਵਿਚ ਪੰਜਾਬ ਸਰਕਾਰ ਖਿਲਾਫ਼ ਜੇਰਵਾਰ ਨਾਹਰੇ ਬਾਜੀ ਕੀਤੀ ਗਈ। ਬੁਲਾਰਿਆਂ ਨੇ ਮੇਗਾ ਜੇਣੱਥੀ ਦਿਸਤਾਰ ਪੂਰਦਕ ਦੱਸਿਆ ਕਿ ਪੰਜਾਬ ਵਿੱਚ ਸਤੰਬਤ 2015 ਵਿੱਚ ਪਟਵਾਰੀਆਂ ਦੀ ਭਰਤੀ ਦੀ ਪ੍ਰਕਿਤਿਆ ਸ਼ੁਰੂ ਹੋਈ ਜਿਸ ਦਾ ਪਹਿਲਾ ਪੰਪਰ ਜਨਵਰੀ 2016 ਵਿੱਚ ਹੋਇਆ ਪਰ ਤਕਨੀਕੀ ਕਾਰਨਾਂ ਕਰਕੇ ਇਹ ਪੇਪਰ ਰੱਦ ਕਰਕੇ 20 ਨਵੇਬਰ 2016 ਨੂੰ ਦੁਬਾਰਾ ਪੱਪਰ ਲਿਆ ਗਿਆ। ਜਿਸ ਦਾ ਰਿਜ਼ਸਟ ਨਵੰਬਰ ਵਿੱਚ ਹੀ ਆ ਰਿਆ ਅਤੇ ਇਸ ਦੀ ਸਾਰੀ ਕਰਤੀ ਪਰਿਟਿਆ ਨਵਾਬਰ ਵਿੱਚ ਗੋ ਅੰ ਗਿਆ ਅਤੇ ਇਸ ਦੀ ਸਾਹੀ ਕਰਤੀ ਪ੍ਰੀਗਲਆ। 15 ਵਲੇਬਰ ਹੈ ਪਿੰਡਾ ਹੀ ਪੂਰੀ ਤੇ ਗਈ ਅਤੇ ਦਾਲਿਕਣ 0.06 ਵਿੱਚ ਪਟਵਾਰ ਟੈਨਿੰਗ ਸ਼ੁਰੂ ਹੋਵੀ ਸੀ। ਪਰ ਦੋਣ ਜ਼ਾਬਣਾ ਨਾੰਗਣ ਅਤੇ ਹੋਣ ਪੁਸਤਾ ਪ੍ਰੋਜ਼ ਨਾ ਹੋਣ ਕਾਰਨ ਇੱਕ ਕਾਰੇ ਟ੍ਰਿਨਿੰਗ ਫਟਵਰੀ 20.71 ਤੋਂ ਸ਼ੂਰੂ ਹੋ ਗਈ ਜੇ ਆਉਨ 20.17 ਤੋਂ ਕਵਾਲੀ ਇਸ ਤੋਂ ਬਾਦ ਪਟਵਾਰ ਟ੍ਰੈਨਿੰਗ 2 ਮਈ 20.17 ਤੋਂ 1 ਮਈ 20.18 ਤੱਕ ਵੱਖ- ਵੱਖ ਜਿਲ੍ਹਿਆਂ ਵਿਖੇ ਹੋਈ ਜਿਸ ਦੌਰਾਨ ਪਟਵਾਰੀਆਂ ਨੂੰ ਵੱਖ- ਵੱਖ ਵਿਸ਼ਿਆਂ ਜਿਵੇਂ ਰੱਪਿਊਟਰ, ਚੱਕ ਸ਼ੋਦੀ, ਵੋਟਰ ਸੂਚੀਆਂ, ਲੈਂਡ



ਰਿਕਾਰਡ ਮੈਨੂਅਨ, ਰਿਸਾਬ ਅਤੇ ਮੁਸਾਹਤ ਆਦਿ ਦੀ ਸਿਖਲਾਈ ਦਿੱਤੀ ਗਈ ਇਸ ਤੋਂ ਬਾਦ ਜਲੰਧਰ ਵਿਖੇ 12 ਪੇਪਰ ਲਏ ਗਏ ਅਤੇ 3 ਜਿਨ ਦੀ ਕੰਪਿਊਟਰ ਟੁਨਿੰਗ ਦਿੱਤੀ ਗਈ। ਇਹ ਟੁਨਿੰਗ ਮੁਕੰਮਜ ਹੋਣ ਤੋਂ ਬਾਦ 6 ਮਹੀਨੇ ਦੀ ਕੀਲਡ ਟੇਨਿੰਗ ਦਿੱਤੀ ਗਈ ਜੋ ਕਿ ਤ ਦਸੰਬਰ 2018 ਤੱਕ ਚਲੀ ਉਪਕੋਕਤ ਸਮੇਂ ਵਿੱਚੋਂ 18 ਮਹੀਨਿਆ ਦੌਰਾਨ ਸਿਰਫ 5000 ਮਾਨ ਭੰਡਾ ਦਿੱਤਾ ਗਿਆ ਇਸ ਤੋਂ ਬਾਅਦ 4 ਦਵਾਨ ਸਰਫ 5000 ਮਾਨ ਭਾਰਾ ਪਿਰਾ ਗਿਆ ਇਸ ਤੋਂ ਵਾਅਦ 4 ਜੰਬਜ 2018 ਨੂੰ ਨਵੇਂ ਸਟਵਾਰੀਆਂ ਦੀ ਸ਼ਿਕਤੀ ਪਟਵਾਰੀ ਵਜੋਂ ਹੋਈ ਸੀ ਪਰ ਚੋਣ ਜਾਬਜ਼ਾ ਅਤੇ ਹੋਰ ਹਾਰਨਾ ਕਰਕੇ ਨਿਜ਼ਕਤੀ ਪੰਤਰ 18 ਦਰੀਬਰ 2020 ਨੂੰ ਹੋਈ ਜਿਸ ਵਿੱਚ ਇਤਿਆ ਗਿਆ ਕਿ ਤੁਹ ਪਣਵਾਰੀਆਂ ਦਾ ਪਰਖ ਕਾਲ ਸਮਾਂ ਤਾਲ ਦਾ ਸ਼ੁਸ਼ੂ ਹੁੰਦਾ ਹੈ ਜਿਸ ਮੁਭਾਵਿਕ 5 ਮਹੀਨੇ ਇਨਾ ਕਿਸੇ ਡਰਨਵਾਰ ਤੋਂ ਚੋਣ 18 ਮਹੀਨੇ 5000 ਅਤੇ ਦੇਰ 3 ਲਾਨ 10300 ਹੋ ਗੀ ਪਟਵਾਰੀ ਪੰਜ ਕਰ ਰਹੇ ਹਨ

ਪਵਾਵਾਂ ਜਾਂ ਨੂੰ 3 ਜਾਨ ਹੋਣ ਤੋਂ ਬਾਅਦ ਵੀ ਨਾ ਤਾਂ ਪਵਾਵਾਂ ਜਾਂ ਨੂੰ ਰੋਜ਼ੀ ਲਈ ਅੱਤ ਹੀ ਤਨਦਾ ਪੂਰੀ ਕੀਤੀ ਲਈ ਅੰਤ ਹੀ ਤਨਦਾ ਪੂਰੀ ਕੀਤੀ ਲਈ ਅੰਤ ਨਵੀਂ ਤਰਦਾਂ ਮੰਤ ਨਾਲ ਤੋਂ ਦੀ ਦੱਤਾ 'ਲਸਦਾ ਕੀਤਾ ਗਿਆ। ਪਵਾਵਾਂ ਜਾਂ ਨਾਲ ਤੋਂ ਦੀ ਦੱਤਾ 'ਲਸਦਾ ਕੀਤਾ ਗਿਆ। ਪਵਾਵਾਂ ਜਾਂ ਨਾਲ ਦੇ ਜਾਂ ਨੂੰ ਜਾਂ ਨਾਲ ਵਿੱਚ ਗੁੱਲ ਹੋਏ। ਉਹ ਤੇ ਜਾਂ ਨਾਲ ਵਿੱਚ ਗੁੱਲ ਰੋਜ਼ੀ ਪੁਰਦੇ ਦੇ ਜਾਂ ਤੋਂ ਕੈ ਜਾਂ ਨਾਲ ਵਿੱਚ ਗੁੱਲ ਜਾਂ ਜਾਂ, ਪੁਰਦੇ ਕੀਤਾ ਨਾਲ ਤੀ ਜਾਂ ਨਾਲ ਰੋਜ਼ਾ ਹੁੰਦੇ ਤੇ ਜਾਂ ਨਾਲ ਵਿੱਚ ਗੁੱਲ ਕੀਤਾ ਜਾਂਦੇ, ਪੁਰਦੇ ਤੀ ਦੇਸ਼ਿਲ ਕੀਤਾ ਜਾਂਦੇ, ਪੁਰਦੇ ਤੀ ਨਾਲ ਤੀ ਜਾਂ ਦੀ, ਦੱਤਾਂ ਹੋਏ ਜਿਲ੍ਹੇ ਨੂੰ ਪੁਰਦੇ ਕੀਤਾ ਹਨ। ਤੀ ਜਾਂ ਦੀ, ਪੁਰਦੇ ਤੇ ਜਾਂ ਨਾਲ ਕੀਤਾ ਜਾਂ ਨੇ ਦੱਤਾਂ ਦੇ ਦਾ ਦੀ ਦਾ ਪੁਰਦੇ ਜਾਂ ਦੇ ਜਾਂ ਦੇ ਜਾਂ ਦੀ ਜਾਂ ਜਾਂ ਦੀ ਜਾਂ ਜਾਂ ਜ ਅਤ ਡਾਲਮਲ ਨਮਟ। ਪਸਾਬ ਦ ਆ ਦਾਨਾ ਮੁਤਾਬਕ ਹਰਤ ਬਾਦਵਾਦ ਅਤੇ ਸੁੰਤਕਾਰ ਦੀ 100 ਕੇਂ 200 ਦ ਜੀ ਤਰੋਂ ਪੰਜਾਬ ਸਗਦਾ ਪਿਲਾਡ ਪੜਨੇ ਦਿੱਤੇ ਜਾਣਗੇ ਜਿਸ ਦੀ ਜ਼ਿੰਮੇਵਾਰ ਪੁੜਨ ਤੌਰ ਤੇ ਪੰਸਾਬ ਸਰਕਾਰ ਦੀ ਹੋਵੇਗੀ। ਇਸ ਦੌਰਾਨ ਆਗੂਆਂ ਨੇ ਸ਼ਰੂਹ ਫਿਟਾਵਿਟੜ ਸਾਹੀਆਂ, ਨਾਗਦਾਤ ਦੁਨੀਅਨ ਅਤੇ ਆ ਨੰਡਾਂ ਨੂੰ ਸਹਿਯਗ ਕੜਨ ਦੀ ਅਮੀਲ ਕੀਤੀ। ਕਲਨੇ ਵਿਚ ਸਾਵੇਂ ਕਾਨੂੰਗੇ, ਪਟਵਾਵੀ, ਫ਼ਿਟਾਵਿਲਡ ਕਾਨੂੰਗੇ ਅਤੇ ਪਟਵਾਵੀ, ਜਗਜੀਤ ਸ਼ਿੰਘ ਖਾਈ (ਜਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ), ਹੋਰ ਨੰਬਰਦਾਰ, ਚੌਕੀਦਾਰ ਅਤੇ ਆਮ ਲੋਕ ਹਾਜ਼ਰ ਹੋਏ। ਇਹ ਜਾਣਕਾਰੀ ਪ੍ਰੋਸ ਨੂੰ ਹਰਮਨਜੀਤ ਸਿੰਘ ਜਨਰਨ ਸਕੱਤਰ ਤਹਿਸੀਲ ਮੌਗਾ ਨੇ ਦਿੱਤੀ।

ਇਨਕਲਾਬੀਆਂ ਨੂੰ ਰੋਟੀਆਂ ਖਵਾਉਣ ਵਾਲੀ ਬੀਬੀ

ਜਦਾ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ, ਹਰ ਵਿਰੋਧੀ ਜੁਬਾਨ ਨੂੰ ਵੇਦ ਕਰਨ ਹੀ ਘੜੇ 'ਦੇ ਪਰਚੀਆਂ ਕੱਢ ਕੇ ਅਰਦਾਸੇ ਸੋਧ ਕੇ ਅਸਾਲਟਾਂ ਵਾਲੇ ਗਲੀਆਂ ਵਿੱਚ ਹਰਲ ਹਰਲ ਸਟੀ ਘੱਟੋ 'ਚ ਪਦਦਿਆਂ ਕੱਢ ਕੇ ਅਕਦਾਸ਼ ਸੋਹ ਕੇ ਆਸਾਣਟਾਂ ਵਾਲੇ ਗਲੀਆਂ ਵਿੱਚ ਹਰਤਾ ਹਰਣ ਕਵਦੇ ਕਿਰਦੇ ਸਨ, ਹਰੂਮਰੀ ਦਹਿਸਤਰਰਦੀ ਦਹਿਸਤਰਰਦਾਂ ਨੂੰ ਖਤਮ ਕਰਨ ਦੀ ਆਤ ਹੋਣ ਪੰਜਾਬੀ ਜੁਆਨੀ ਦਾ ਘਾਟ ਬੂਠੇ ਪੁਲਸ ਮੁਕਾਬਣੇ ਬਣਾ ਕੇ ਕਰ ਰਹੀ ਸੀ, ਨੀਕ ਉਸ ਸਮੇਂ ਸ਼ਾਹਕੋਟ ਦੇ ਚੰਡੀਆ ਮੁਹੱਲ ਵਿੱਚ ਕੰਗੀਆਂ ਪਿਲੀਆਂ ਇੰਟਾ ਨਾਲ ਗਣਿਆ ਦੇ ਕਮਰਿਆਂ ਦਾ ਗੰਗ-ਮਿਟੀ ਦੇ ਲਗ ਜਾਣਾ ਘੜ ਕਰ ਬੂਚੇ ਦੇ ਦਿਨਕਲਾਜ਼ੀਆਂ ਦੀ ਸਕਾਂ ਸੀ, ਸ਼ੇਰਾਵ ਅਤੇ ਜ਼ੇਰੀ ਜ਼ੋਰ ਅਤੇ ਇਸ ਘੜ ਦੇ ਮਾਲਕ ਬਾਰੂ ਸੁਰਤ ਸਿੰਘ ਅਤੇ ਬੀਬੀ ਹਲਵੰਚ ਹੋਣ ਗੁਰੂ ਨਾਨਕ ਦੇਵ ਦੇ ਕਿਰਤ ਕਵੇਂ ਅਤੇ ਦੇਣ ਵਕੇ ਦੇ ਸਿਥਾਂਤ ਨੂੰ ਅਲਈ ਜਾੜਾ ਪਹਿਨਾਉਂਦੇ ਹੋਣ ਆਪਣੇ ਵਿਨਕਲਾਜੀ ਪੁੱਤ ਗੁਰਵਿਆਲ ਚੰਟ ਦੇ ਸ਼ੀਸ਼ ਸ਼ਾਹੀਆਂ ਨੂੰ ਲਗਾ ਖਿਡਾਂ ਸ਼ੇਰੀ ਲਿਆਦੇ ਆਪ ਫੋਜੇ ਸੌ ਕੇ ਉਰਨਾ ਨੂੰ ਮੌਜੇ ਦਿੰਦੇ ਅਤੇ ਕਦੀ ਆਪ ਬੀਚ ਗੀ। ਕੇ ਕੀ ਦੀ ਰਹਾਨਾਂ ਨੂੰ ਕੀ ਕੋਟੀ ਖਤਾਉਂਦੇ। ਘਣ ਦੀ ਹਾਲਨ ਨੂੰ ਮੌਜੇ ਦਿੰਦੇ ਅਤੇ ਕਦੀ ਆਪ ਬੀਚ ਗੀ। ਕੇ ਕੀ ਦੀ ਰਹਾਨਾਂ ਨੂੰ ਕੀ ਕੋਟੀ ਖਤਾਉਂਦੇ। ਘਣ ਦੀ ਹਾਲਨ ਹੋਣ ਸੀ ਜੋ ਇੱਕ ਦਿਨ ਦੀ ਸ਼ੈਰੀ ਮਾੜੇ ਅਸਲੀ ਦੇ ਦਾਦਾ ਸ਼ਿਕਤ ਹੁੰਦਾ ਸੀ। ਬਾਰੂ ਸ਼ਿਕਤ ਸਿਥਾ ਦਾਦਾ ਮੁਨਾ ਸਿੰਘ 1.3 ਅਪ੍ਰੈਲ 1919 ਨੂੰ ਜ਼ੜ੍ਹਿਆਂਵਾਲੇ ਬਾਗ ਦੇ ਗੋਲੀ ਕਾਂਡ ਸਮੇਂ ਜ਼ਬਕਾਂ ਦੀ ਤਾਕ ਨਾ ਲਲਦਾ ਹੋਇਆ ਸ਼ਹੀਦ ਦੇ ਫੁੱਕਾ ਸੀ। ਆਪਣੀ ਕੋਈ ਜ਼ਬਨਾਂ ਨਹੀਂ ਜੀ। ਸ਼ਿੰਸ ਦੇ ਪੈਲੀ ਸੇ ਕੇ ਪੂਰਾ ਪੁਲਾਵਾ ਦਿਨ-ਭਾਰ ਮਿਲਨਤ ਕਰਕੇ ਲਵਾਦ ਨਾਲ ਅਤੀ ਕਰਕੇ ਸ਼ਾਜਾ ਕਰ ਰਿਹਾ ਸੀ। ਪਰਵਾਰ ਦਿਨ-ਰਾਤ ਮਿਹਨਤ ਕਰਕੇ ਬਲਦਾਂ ਨਾਲ ਖੇਤੀ ਕਰਕੇ ਗੁਜ਼ਾਰਾ ਕਰ ਰਿਹਾ ਸੀ

ਇਨਕਲਾਬੀ ਧਿਤਾਂ ਦਾ ਸ਼ਾਇਦ ਹੀ ਕੋਈ ਅਜਿਹਾ ਆਗੂ ਜਾਂ ਮੈਂਬਰ ਹੋਵੇਂ, ਜਿਸ ਨੇ ਬੀਬੀ ਦੇ ਾਂ ਦੀਆਂ ਪੈਕੀਆਂ ਹੋਈਆਂ ਨਾ ਖਾਧੀਆਂ ਹੋਣ। ਇੱਕ ਵਾਰ ਹੋਈਆਂ ਖਾਣ ਵਾਲੇ ਜ਼ਿਆਦਾ ਆ ਵਟਮਾਂ ਤਾਂ ਚਾਰ ਦਾ ਜਾਮਨ ਟਕਰ। ਦਾ ਬਰ ਕੇ ਬਣਾ ਦਾ ਵਾਰ ਸ਼ਬ ਕਰਨ ਆਪਣ ਦਰ। ਨਾਲ ਸੰਗ ਨੂੰ ਤੋਂ ਕੇਸ਼ ਜਾਦੀ ਉਦਸਾ ਆਦਾ ਲੈ ਕੇ ਇਨਕਲਾਬੀਆਂ ਨੂੰ ਕੋਰਨਆਂ ਬਵਾਉਣ ਵਾਲੀ ਬੀਢੀ ਬਲਵੰਡ ਕੇਰ ਜ਼ਿੰਗੀ ਦੇ ਅਗਗਰ ਨੂੰ ਸਾਡੇ ਕੋਲੋਂ ਜਦਾ ਲਈ ਵਿਦਾਅ ਹੋ ਗਈ। ਉਸ ਦੀ ਆਪ ਵਿੱਚ ਗੁਰਦਿਆਲ ਬਣ ਦੇ ਲੱਗੀ ਸਾਫ਼ੀ 10 ਅਗਜ਼ਨ ਨੂੰ ਸਾਰਕਣ ਦੇ ਢੰਗੀਆਂ ਮਹੋਲੇ ਦੇ ਚੜ੍ਹ ਘਰ ਵਿੱਚ ਪਰਵਾਰ ਨਾਲ ਮਿਲ ਕੇ ਜੀਗੀ ਬਲਵੰਡ ਕੌਰ ਨੂੰ ਸ਼ਬਦਾ ਦੇ ਫੁੱਲ ਕੋਟ ਕਰਨਗੇ।

ਰਿਟਾਇਰ ਕੈਪਟਨ ਜਗਤਾਰ ਸਿੰਘ ਬੱਧਣ ਨੂੰ ਸ਼ਰਧਾਂਜਲੀ ਭੇਟ

ਾਕਟਾ ਦਾ ਕਾਰਾ ਦਾ ਕਰ ਹੋਣ ਸਨਾ, ਜਾਂਦਾ 'ਦਾ ਜਾਵਨ ਆਰਾਦਾ ਕੁਨ੍ਹਾਂ ਦਾ ਜਦਦ ਸ਼ੁਰੂ ਕੇ ਉਨ੍ਹਾਂ ਨੂੰ ਸਰਧਾਨੀ ਦਿੱਤੀ ਕਈ ਉਨ੍ਹਾਂ ਦਾ ਜਨਾ 2.7 ਸਨਵਾਰੀ 1948 ਨੂੰ ਪਿੰਡ ਭੇਜ਼ਨਾ ਵਿਖੇ ਸ. ਬੰਤਾ ਸਿੰਘ ਬੰਧਣ ਦੇ ਘਰ ਹੋਇਆ 'ਤੇ ਬੰਪਣਨ ਬੰਧਣ ਸਾਚਚ 1968 ਨੂੰ ਛੌਜ 'ਚ ਭਗਤੀ ਹੋ ਗਏ, ਜੋ ਸਰਬਾ ਪਹਿਤਾ ਕਲੇ 'ਦੇ 2.8 ਸਾਲ ਸਵਿੰਦਨ ਕਰ ਕੇ ਕੇਪਣਨ ਬੇਂਕ ਪ੍ਰਾਪਤ ਕਰਨ ਉਪਰੰਤ ਡਿਟਾਇਰ ਹੋ ਗਏ ਸਨ। ਬੋਧਣ ਵੁੱਟਵਾਲ ਦੇ ਵਧੀਆ ਰਿਤਾਈ ਵੀ ਸਨ।

ਗੜ੍ਹਸੰਕਰ (ਵੁਲਾ ਸਿੰਘ ਬੀਰਮਪੁਤ) ਰਿਟਾਇਰ ਕੈਪਟਨ ਜਗਰਾਰ ਸਿੰਘ ਵੱਧਣ 25 ਜੁਲਾਈ ਨੂੰ ਅਕਾਲ ਦਲਾਣਾ ਕਰ ਗਏ ਸਨ, ਜਿਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੋਦੀ ਪਿੰਡ ਫੌਜਨਾ ਵਿਖੇ ਹਈ

PAOS INDUSTRIES LTD.

Registered Office: Village Pawe, G.T. Road, Near-Civil Airport, Luchiana-141 120 (bb)
Pursuant to Registerio 25 of the SEBI (Listing Obligation & Disclosure
Registerions (2), 255 of of the SEBI (Listing Obligation & Disclosure
Registerions (2), 255 of of the SEBI (Listing Obligation & Disclosure
Registerions (2), 255 of of the SEBI (Listing Obligation & Disclosure
Registerions (2), 255 of of the SEBI (Listing Obligation & Disclosure
Registerion of PAME (Listing Obligation & Disclosure
Registerion of PAME) (Listing Obligation & PAME)
Registerion of PAME (Listing Obligation & Disclosure
Registerion of PAME)
Registerion of Registerion of Registerion of Registerion of Registerion
Registerion of Registerion of Registerion of Registerion of Registerion of Registerion
Registerion of Registerion of

use on record and approve the following:

1. The provisional financial statementalizes its for the 1st Quarter at 100-62012, The Receiption of 1,50,000 10th Receivemble Non Quarter of 1,50,000 10th Receivemble Rece

Place: Ludhiana

Managing Director

SHREYANS INDUSTRIES LIMITED

CIN: L17115PB1979PLC003994

Regd. Office: Village Bholapur, P.O. Sahabana, Chandigarh
Road, Luthiana-141 123. Tel: +91-161-268270, 98761-00946

Email: cs@shreyansgroup.com, atl@shreyansgroup.com

COMPANY NOTICE

Notice is hereby given that the 41st Annual General Meeting of the members of the Company is storteduct to be relief on Tuesday, the 31st Annual Care of the Company at Luthiana. This Registered Office of the Company at Luthiana Purple, the Company of hereby provides an advance opportunity to the identicates to register or update their email dist for receiving noticely/other desented to register or update their email dist for receiving noticely/other their companies of the companies of the companies Annual Care of the Companies Annual Care of the Companies Annual Care of the Company and the Companies Annual Care of the Company and Care of the Companies Annual Care of the Company and Care of the Companies Annual Care of the Company and Care of the Care of the Company and Care of the Care o

indusive, for the guippes of said AGM of the Complany and Payment of dividend for IV 2003-41, decident of the AGM.

Remote e-voting instructions (gursuant to Saction 188 of the Companies (Management & Administration) Publica 2014.

1. The e-voting period begins on Friday, 27th August 2021 at 980 09 AM, and ends on Monday, 30th August 2021 at 080 09 AM, and ends on Monday, 30th August 2021 at 080 09 AM, and ends on Monday, 30th August 2021 at 080 00 AM, August 2021 may be administration for the Company, holding shares either in physical form or in August 2021 may be administration of the Company when the disabled by LOSI, for using feesathst.

2. The persons, who have acquired shares and become members of the Company who disposition of email hotocolut off date, may contact to COSI-AFFA. The official review of the Company who disposition of email hotocolut off date, may contact to COSI-AFFA. The defiate role on the Rescutions through restore 4-Voting, shall be eligible to vote through ballic system available during the AGM.

4. The defiate procedure for 4-Voting from the 4-Voting shall be eligible to vote through ballic system available during the AGM.

4. The defiate position of email accordant Mr. Yolin Kunder (1022-2038783) or Mr. Methodol Lahlaria (1022-23387854) or Mr. Resemb Dahl (1022-23385854) or Mr. Resemb Dahl (1022-

own. memicocu currum (pcz.-20000-5) of nr. Rakell Dahi (027-2005542). For any other assistance or queries, you may contact the Register and Transfer Agent of the Company is. Skyline Financial Services Printe Limited, Unit. Shreyans Industries Letting, D. 153, A. Er Horo, O'lib. Industrial Area, Phase-I, New Dehi-110 (20, fe; -191-11-40-60193-97, Email-industrial Company Services) at the Company's registered office or email at ca@atreyansproup.com.

ਬਚਿਆ ਦੇ ਸਾਪਿਆ ਨੇ ਸਕੂਲ ਦੇ ਗਏ ਤੋਂ ਨ ਕੇ ਬੇਗੇ ਵਾਲੇ ਚੋਕ ਤੱਕ ਸਕੂਲ ਦੇ ਵਿਰੁੱਧ ਨਾਅਰੇਗਾਜ਼ੀ ਕਰਦੇ ਹੋਏ ਪੈਦਲ ਹੋਸ ਮਾਰਚ ਕੀਤਾ। ਜਦੋਂ ਇਸ ਬਾਰੇ ਪ੍ਰਿੰਸੀਪਲ ਤੋਂ ਸਪੱਬਰੀਕਰਨ ਲੈਣਾ ਚਾਹਿਆ ਤਾਂ ਪ੍ਰਿੰਸੀਪਲ ਆਪਣੀ ਸੀਟ 'ਤੇ ਹੀ ਹਾਜ਼ਰ ਨਹੀਂ ਸਨ। ਪੰਤਰਕਾਰਾਂ ਨੇ ਗੋਟਕੀਪਰ ਕੋਲ ਵਾਰ ਵਾਰ ਪਤਰਕਾਰਾ ਨ ਗਟਕੀਪਰ ਕੋਲ ਵਾਰ ਵਾਰ ਲਨੇਹਾ ਗੇਜਿਆ ਕੀ ਮੈਨੇਜਮੇਟ ਜਾ ਪ੍ਰਿਸੰਧਨ ਗੁਸੀਂ ਵੀ ਆਪਣਾ ਸਪੱਸ਼ਟੀਕਰਨ ਦੇ ਦਿੱਦੇ ਉਨ੍ਹਾਂ ਨੇ ਸਪੱਸ਼ਟੀ ਕਰਨ ਦੇਣਾ ਵੀ ਲੁਨਾਜ਼ਿਸ਼ ਨਹੀਂ ਸਮਝਿਆ ਆਪਣੀ ਸੀਟ ਤੋਂ ਗੋਰ ਹਾਜ਼ਰ ਗੇ ਰਹੇ।

Central Bank of India

ਸ਼ੁਲ ਰੀਜ਼ਸਟਕਾਰ ਨੰਬਰ ਦੇ ਦਰਤਰ ਖ 20.07.2021 ਸ਼ੁਲ ਰੀਜ਼ਸਟਕਾਰ ਨੰਬਰ ਦੇ ਦਰਤਰ ਖ 20.07.2021 ਸ਼ੁਲ ਰੀਜ਼ਸਟਕਾਰ ਨੰਬਰ ਦੇ ਨਾਲ ਤੋਂ ਰੀਜ਼ਸਟਕਾਰ ਨੰਬਰ ਹੈ ਹੋ ਸ਼ੁਲ, ਜ਼ੁਲ੍ਹਾਂ ਸੁੱਤਰ ਸ੍ਰੀ ਵਿਧਾਰੀ ਲਾਲ ਦੇ ਨਾਲ 'ਤੇ ਰੀਜ਼ਸਟਕਾਰ ਦੇ ਸਦੀ ਹੋਏ, ਨੇ ਲਈ ਜ਼ੁਲ੍ਹਾਂ ਦੇ ਜ਼ੁਲ੍ਹਾਂ ਜ਼ੁਲ੍ਹਾਂ ਦੇ ਸ਼ੁਲ੍ਹਾਂ ਦੇ ਸ਼ੁਲ੍ਹਾਂ ਜ਼ੁਲ੍ਹਾਂ ਦੇ ਸ਼ੁਲ੍ਹਾਂ ਜ਼ੁਲ੍ਹਾਂ ਦੇ ਸ਼ੁਲ੍ਹਾਂ ਦੇ ਸ਼ੁਲ੍ਹਾਂ ਦੇ ਸ਼ੁਲ੍ਹਾਂ ਦੇ ਸ਼ੁਲ੍ਹਾਂ ਜ਼ਿਲ੍ਹਾਂ ਜ਼ੁਲ੍ਹਾਂ ਜ਼ਿਲ੍ਹਾਂ ਜ਼ੁਲ੍ਹਾਂ ਦੇ ਸ਼ੁਲ੍ਹਾਂ ਵਿਚਾਰ ਸ਼ਿਲ੍ਹਾਂ ਜ਼ਿਲ੍ਹਾਂ ਜ ਬੇਨਾਮ ਨੰ. 2.346 hed? 28.01.592 ਰਾਹੀਂ ਸ਼੍ਰੀ ਗੁਰਚਰਨ ਲਾਲਾ ਪੁੱਤਰ ਸ਼੍ਰੀ ਬਿਹਾਈ ਲਾਨ ਦੇ ਨਾਲ 'ਤੇ ਗੰਜਾਰਟਗ, ਦੇਖਣੀ ਨੂੰ, ਨਿਹੀਂ ਤੋਂ ਹੁੰਦਾ ਨੂੰ, ਨਕੇਂਦਰ, ਜ਼ਿਲ੍ਹਾ ਜਲੇਹਰ ਸ਼ਹਿਤ ਵਪਾਰਕ ਜਾਣਿਦਾਦ (ਦੁਕਾਨ) ਜਮੀਨ ਤੋਂ ਰਿਮਾਰਟ, ਕਰਬਾ 5 ਮਰਲੇ (ਹੁੱਲ ਜਾਣਿਦਾਦ ਕਰਬਾ 10 ਮਰਲੇ ਦਿੱਤਾ) ਦੇ ਮਰਜ਼ਨਾ ਵਿਕਾਸ ਨਾਲ ਸ਼ਹਿਤ ਸਭ ਵਾਰ ਹੁੰਦਾ: ਫਿਨਾਂ ਮਰਨਾਅਤ ਪੁਰਬ ਕਹੁਬਰਨ ਹੋਣ, ਪੱਛਮ: ਸਰੂਪ ਸ਼ਿਘ, ਉੱਤਰ ਪ੍ਰੀਤੂ, ਦੇਖਣ: ਗੁਰਚਰਨ ਲਾਨ ਵਰੀਵਾ ਦੀ ਜਾਣਿਦਾਦ !

कुमत पुंजन मह- लुक्कार मारा किथा | विद्यु , विषयः , तावजन मारा विद्यु की मारिक्य | सेना विद्यु की मारा किथा हो कि विद्यु की स्वार्धिक में साथ किथा हो कि विद्यु की साथ हो किथा हो कि विद्यु की साथ हो किथा हो कि विद्यु की साथ हो किथा हो किथा हो कि विद्यु की साथ हो किथा हो है किथा है किथा है किथा है किथा हो है किथा है किथा

ਜ਼ਰਦਾਤ 1. ਸ੍ਰੀ ਕਮਨ ਮਸੀਰ ਪੁੱਤਰ ਸ੍ਰੀ ਹਜ਼ਾਦਾ 1. ਮਕਾਨ ਨੰ. 55. ਪੰਚਸ਼ੀਨ ਇਨਕਸ਼ੰਤ 2. ਨਗਰ, ਲਈਬਰ ਲੈੱਟ 144005 2. ਲੀ ਕਰਜ਼ੀਰ ਸਿੱਧੂ ਪੜ੍ਹੇਨੀ ਕਮਲ ਮਸੀਰ ਨ ਨੰ. 55_. ਪੰਚਸ਼ੀਨ ਇਨਕਲੇਵ, ਦੀਪ 55, ਪੰਦਮਾਨ ਜ਼ ਪਰ ਕੇਂਟ 144005

ਸਬ ਰਜਿਸਟਰਾਰ ਜਲੰਧਰ ਵਿਖੇ ਫੈਨਾਮਾ ਨੇ. 7953, 22.04.2021 ਮਿਤੀ 28.02.2002 ਰਾਹੀਂ ਸ੍ਰੀ ਕਮਲ ਮਸੀਹ ਪੁੱਤਰ ਹੜਾਚਾ ਰਾਮ ਦੇ ਨਾਂਅ 'ਤੇ ਰਜਿਸਟਰਡਾ, ਰਿਹਾਇਡੀ ਜਾਇਦਾਦ ਰਕਥਾ 04 ਮਰਲੋ. 150 ਵਰਗ ਗਜ਼. ਮੁਕਾਨ ਨੇ. 55, ਪੰਚਰੀਲ ਇਨਕਲੇਵਾ, ਦੀਪ ਨਗਰ, ਜਲੰਧਰ ਕੇਂਟ 144005, ਖੇਵਟ ਨੰਬਰ 49, 50, 201, ਖਭੌਨੀ ਨੇ. 83, 84, 302, ਖ਼ਸਰਾ ਨੇ.

ਵੁਪਏ 20,88, 265,23/ ਡਿਮਾਂਡ ਨੋਟਿਸ ਦੀ ਮਿਤੀ ਤੇ ਮੂਲ, ਜਮ੍ਹਾਂ ਵਿਆਜ-ਇਸ ਉੱਪਰ ਅਗਨਾ ਵਿਆਜ

स्त्राचा समिवन वेट 144005 3//6/2, 15/3, दबस मनुषिश मार 2003-04, विज्ञ मेरी विज्ञ उसमान 231, विकास समिप-1, विजयु समिवन प्रमाण कार सिपन मन जुन वेटमें पुन्नाः सम्ब्र 30'0', पंत्राच वेच 31'व'' होन्ताः वेच 46'व'', सेपटः वेच 40'-3''

ਵਿਲਾਂ ਪੁਲਾ ਸਭਤ 30°0," ਪੁੱਚਾਰ ਹੋਰ 31°5" ਉੱਤਰ ਹੋਰ 46°5", ਦੇਵਣ: ਹੋਰ 40°5" ਸਭ ਕੀਜ਼ਮਾਨਦਰ ਬਣਿਤਾ ਕਰਬਾਦਾ : ਸ੍ਰੀ ਕਰਾਇਆਲ ਸਿੰਘ ਪੁੰਤਰ ਸ੍ਰੀ 8485 ਲਿਤੀ 06.12.2016 ਅਨੁਸਾਰ ਸ਼੍ਰੀਅਤੀ ਮਨਜੀਤ ਕੌਰ ਪਤੀ ਸ੍ਰੀ 15001 ਗਲੋਵਾ - 3,0300. ਗਲੀ - 3 9 ਚੀ. ਪਸਤਾਬਾ ਮਨਜ਼ਾਨ ਦੀ ਸ਼ਰੀਜ਼ ਕਿੰਦਾ ਸ਼ਰੀਜ਼ ਦੇ ਸ਼ਰੀਜ਼ ਕਿੰਦਾ ਦੀ ਕਾਰ ਸ਼ਰੀਜ਼ ਕਿੰਦਾ ਦੀ ਕਾਰ ਸ਼ਰੀਜ਼ ਕਿੰਦਾ ਦੀ ਸ਼ਰੀ 15001 ਗਲੋਵਾ - ਸੀਸ਼ਾਰੀ ਕੰਬ ਪਤਨੀ ਸ਼੍ਰੀ ਵੇਕਦਾ ਜਿਸ਼ਮ ਸਲਾਨ ਨੰ. 3305.0. ਗਲੀ ਨੰ. 29 162, 0.25 ਇਸਦੇ ਦਾ 4/40.25 ਸਿੰਸ ਹੈ, ਮਲਜ਼ਾਨ ਨੰ. 3305.0. ਗਲੀ ਨੰ. 29 ਬੀ. ਪਸਤਾਬਾ ਮਨਜ਼ਾਨ ਲੋਕਾਂ, ਸੰਗਾਜ਼ ਪੁਲਾ ਪੁਲਾ ਤੇ ਜ਼ਰੀਜ਼ ਨੰਜ਼ਾਨ ਸ਼ਰੀਜ਼ ਪੁਲਾ ਦੀ ਸ਼ਰੀਜ਼ ਸ

धुंचवन बनसन्य 'त्वेरण है कि ठॉटम नी प्रणाण कियों हैं 60 किए ने अंवर विदेश से सक्षानी राज अला बात नी रामित की व 'है कि ठॉटन के 60 किए बीच गर है बागल जीविद्दरणीसात अंत वीकर वेबात आप राशिकीशत प्रेस्टम अने वित्वीवर्ध विदरीस जीवर 2002 दीआ स्थितवर्ष के ठान वजारी वायनपर वीजी समेती। बातसन्य 'ताईरण है विवाद सुगत है तिरूप सीठक पृथान बात हो से रामित बीजी सभी है।

ਈ ਟੀ ਟੀ ਸਿਲ਼ੈਕਟਡ ਅਧਿਆਪਕ 10 ਨੂੰ ਕਰਨਗੇ ਮੌਤੀ ਮਹਿਲ ਦਾ ਘਿਰਾਓ



ਮੂਨਕ (ਰਾਜਪਾਲ ਸਿੰਗਲਾ) ਮਾਹੀ ਮਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਸ ਸਾਹਮਣੇ ਸਰਹੂਟਨੀ ਰਰਵਾ ਭੁੱਕ 2504 ਦੀ ਨੋਟੀ ਸਿੰਸਕਟਰ ਮਹਿਦਮਾਪਕ ਯੂਨੀਆਨ ਪੰਕਾ ਧਰਨਾ ਲਗਾਹਾਰ 30 ਦਿਨਾਂ ਤੋਂ ਜਾਰੀ ਹੈ, ਜ਼ਿਕਰਯੋਗ ਹੈ ਕਿ थवर पढ़त रक्षाराज्य 30 एक है नाची ते, सवकाबता जै कि 6 मर्चाच 2002 है 2364 हो दोहों अंगर 'है रिक्रमण अफ़्रमण नाची ग्रेटीओं महा है निकार एक म्हर्जीहें जो देश देश हो है उस 29 रुचेंग्र है रहे चारी है जिस है जिस 2500 हैं जो है जो है

ਪਟਵਾਰ ਯੂਨੀਅਨ ਨੇ ਤਹਿਸੀਲ

ਸੰਬੰਧੀ ਸਿਲੇਕਟਿਡ ਅਧਿਆਪਕ ਯੂਨੀਅਨ ਦੇ ਆਗੂ ਕੁਲਦੀਪ ਚਾਹਲ ਗੁਲਾਜ਼ੀ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ ਸਮੇਂ 'ਤੇ ਮੀਟਿੰਗਾ ਹੋਈਆਂ ਪੁੱੜੂ ਕੋਈ ਹੋਣ ਨਹੀਂ ਨਿਕਲਿਆ ਜਿਸ ਕਰਕੇ ਇਹ ਅਧਿਆਪਕ ਪਿਛਲੇ ਹੈ ਰਿਨਾਂ ਤੋਂ ਪੈਂਕਾ ਧਰਨਾ ਲਗਾ ਕੇ ਬੈਠੇ ਹੋਏ ਹਨ। ਪੁੱਤੂ ਸਰਕਾਰ ਵਾਲੇ ਹਲੇ ਤੱਕ ਕੋਈ ਸਾਰ ਨਹੀਂ ਲਈ ਗਈ, ਜਿਸ ਸਰਕਾਵ ਵੱਲੋਂ ਹਲ ਤੇਕ ਕਈ ਜਾਵ ਨਹੀਂ ਲਈ ਗਈ, ਜਿਸ ਕਰਕੇ ਯੂਨੀਅਨ ਦੱਲੋਂ ਹਾ ਫਰ ਜ਼ਰ ਸਮੂਦਰਲਨ ਕੀਤੇ ਜਾ ਰਹੇ ਹਨ। ਟਾਲ ਮੰਟੋਲ ਤੋਂ ਤੰਗ ਇਹਨਾਂ ਅਧਿਆਪਕਾਂ ਵੱਲੋਂ 13 ਜੁਲਾਈ ਤੋਂ ਲੜੀਵਾਰ ਭੁੱਖ ਹੁਡਤਾਲ ਵੀ ਲੁਹੂ ਰਿੰਦੇਗੇ ਗਈ ਹੈ, ਜੋ ਮੰਡਾ ਪੂਰੇਆਂ ਹੋਣ ਸੰਕ ਸਾਵੀ ਗਗ ਜ਼ਿਕਰ ਜਲਦੀ ਹੋਲ ਨਾ ਨਿਕਲਿਆ ਤਾਂ ਇਸ ਸੰਘਰਸ਼ ਨੂੰ

ਜੰਕਕ ਜਲਦੀ ਹੋਲ ਨਾ ਨਿਕਲਿਆ ਤਾਂ ਇਸ ਸੰਘਰਸ਼ ਨੂੰ ਰੋ ਡਿੱਘਾ ਰੂਪ ਵੀ ਦਿੱਤਾ ਜਾਰੇਗਾ। 10 ਅਗਸਤ ਨੂੰ ਭਰਤਕੀ ਜੰਬੰਬੇਦੀਆਂ ਦੇ ਸਹਿਯੋਗ ਨਾਲ ਸੂਝਾ ਪੰਧਰੀ ਇਕੰਨ ਖਰਕੇ ਪਟਿਆਲੇ ਵਿੱਚ ਮਹਾਰੇਲੀ ਕੀਤੀ ਜਾਵੇਗੀ, ਕੈਪਟਨ ਅਮਰਿਦਰ ਸਿੰਘ ਦੇ ਮੰਤੀ ਮਹਿਨ ਦਾ ਪਿਕਾਰੇ ਅੰਡਾ ਜਾਵੇਗਾ ਜਿਸਦੀ ਤਿਆਰੀਆਂ ਕਰ ਲਈਆਂ ਗਈਆਂ ਹਨ। ਪੰਜਾਬ ਸਰਕਾਰ ਨੂੰ 2364 ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੈਨਕੇ ਤੁਰੰਤ ਨਿਯਕਤੀ ਪੱਤਰ ਜਾਰੀ ਕਰਨ ਚਾਹੀਦੇ ਹਨ। ਇਸ ਮੌਕੇ ਸ਼ਿਲਕੋਟਡ ਅਧਿਆਪਕਾਂ ਅਮਰਜੀਤ ਕੁਲਾਤੀ, ਸੰਦੀਪ ਗਿਲ, ਲੂਨੀਲ ਕੁਲਾਡੀ, ਅੰਮਤ ਅੰਦਾਨਾਂ, ਰਾਕੇਸ਼ ਬਨਾਰਸੀ, ਸੰਦੀਪ ਕਰੋਧਾ, ਪ੍ਰਦੀਪ, ਉਮੇਜ਼, ਸੰਦੀਪ ਮੌਰ, ਨਰੇਂਦਰ ਨੇਨ, ਸਰਬੰਦਰ, ਗੁਰਦਾਨ, ਰਣਦੀਪ ਨੇਨ ਆਦਿ ਹਾਜ਼ਰ ਸਨ।

ਸਿੱਖਿਆ ਵਿਭਾਗ ਪੰਜਾਬ ਵੱਲੋਂ ਦੁੱਪ-ਚਪੀਤੇ ਸਕੂਲਾਂ 'ਚੋਂ ਇਤਿਹਾਸ ਵਿਸ਼ਿਆਂ ਦੇ ਲੈਕਚਰਾਰ ਦੀਆਂ ਅਸਾਮੀਆਂ ਕੀਤੀਆਂ ਖਤਮ

ਸ਼ੀਰਾ (ਨਰਿੰਦਰ ਅਨੇਜਾ) ਸਿੱਖਿਆ ਵਿਗਾਗ ਵੱਲੋਂ ਚੁੱਪ ਦਪੀਤੇ ਪੰਜਾਬ ਰਾਜ ਦੇ ਸਕੂਲਾਂ 'ਚੋਂ ਇਤਿਹਾਸ ਵਿਸ਼ਿਆਂ ਸਮੇਤ ਹੋਰ ਵਿਸ਼ਿਆਂ ਦੀਆਂ ਨੌਕਦਰਾਰ ਦੀਆਂ ਅਸਾਮੀਆਂ ਖਤਮ ਕਰਨ ਦੇ ਈ-ਪੰਜਾਬ ਪੌਰਟਲ 'ਤੇ ਖੁਲਾਸੇ ਨੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਵਿੱਚ ਰੱਸ ਪੈਦਾ ਹਰ ਦਿੱਤਾ ਹੈ। ਸੀਨੀਅਰ ਸੰਕੇਤਰੀ ਸਕੂਲਾਂ 'ਚੋਂ ਇਹ ਅਸਾਮੀਆਂ ਪੱਤਰ ਜਾਰੀ ਕਰਕੇ ਨਹੀਂ ਸਗੋਂ ਈ-ਪੰਜਾਬ ਪੌਰਟਲ ਵਿੱਚੋਂ ਗਾਇਬ ਕਰਕੇ ਹੀ ਖਤਮ ਕਰ ਹਿੱਤੀਆਂ ਹਨ।

ਆ ਹਨ। ਇਸ ਸੰਬੰਧੀ ਟਿੱਪਣੀ ਕਰਦੇ ਹੋਏ ਗੌਰਮਿੱਟ ਸਕੂਲ ਟੀਚਰਜ਼ ਇਸ ਸਿੰਘੰਧੀ ਟਿਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਵ ਦੇ ਸੂਬਾ ਪ੍ਰਧਾਨ ਸੁਰਿਵਦਾ ਸ਼ੁਬਾਰ ਮੁਆਰੀ, ਜਨਨਾਲ ਸਕੰਗਰ ਕਲਕਾਰ ਚਲਦੇਹਾ, ਸਰਪ੍ਰਸ਼ਤ ਚਰਨਾ ਸਿੰਘ ਸਰਾਤਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਵਿੱਤ ਸਬੰਤਰ ਨਵੀਨ ਕੁਮਾਰ ਸਰਪੰਦਾ, ਬਾਜ ਸਿੰਘ ਫ਼ੰਡਰ ਜ਼ਿਲ੍ਹਾ ਸੰਗਰਨ ਨਵੀਰ ਕੁਮਾਰ ਸਰਪੰਦਾ, ਸ਼ਾਹਜ਼ ਸੰਘ ਫ਼ੰਡਰ ਜ਼ਿਲ੍ਹਾ ਸੰਗਰਨ ਪ੍ਰਯੀਨ ਨੁਸ਼ਮਰ, ਟਰਿਲ ਸਿੰਘ ਸਰਧਾਰਾ ਨੇ ਪ੍ਰੋਲ ਨਾ ਸਾਜ਼ੀ ਗਰਦਿਆਂ ਕਿਹਾ ਕਿ ਪੰਜਾਬ ਦੇ ਸਰਧਾਰੀ ਸਕੂਲਾਂ ਖਾਸ਼ਾ ਹਰਕ ਪੰਤੂ ਖ਼ੰਤਰ ਦੇ ਸਕੂਲਾਂ ਵਿੱਚ ਸੁੱਖਾ-ਸੁਪੀਤ ਲੈਕਚਰਾਰ ਕਾਰਤ ਦੀਆਂ ਅਸਾਮੀਆਂ ਖੜਮ ਕਰਨ ਨਾਲ ਸਰਧਾਰੀ ਸਕੂਲਾਂ ਵਿੱਚ ਪ੍ਰਸ਼ਤ ਅਨਾ ਸਿੰਘ ਦੇ ਸ਼ਾਂਦਿਆਂ ਦੀ ਗੁਫਾਤਅਕ ਨਿੱਧਿਆਂ ਨੂੰ ਭਾਗੀ ਸੱਟ ਚੰਦਗੀ। ਇੰਗਹਾਸ, ਚਾਜਨੀਤੀ ਸਾਸ਼ਰਰ, ਚੂਰੀਲਾ, ਅਹਥ ਸਾਸ਼ਰਰ ਆਪਣਨ ਗਰੁੱਪ ਨਾਲ ਸਥੰਧਤ ਵਿਜ਼ੇ ਹਨ। ਜਿਨ੍ਹਾਂ ਦੀ ਆਪਣੀ ਆਪਣੀ ਵਿਗੇਸ਼ ਮਹਿਤਕਾਰੀ ਸਕੂਲਾਂ ਵਿਚ ਅਸਾਮੀਆਂ ਖ਼ਰਮ ਕਰਨ ਨਾਲ ਜ਼ਿਆਂ ਨੇ ਮੁੰਤਰ ਦੀ ਸਕੂਲਾਂ ਵਿਚ ਅਸਾਮੀਆਂ ਖ਼ਰਮ ਕਰਨ ਨਾਲ ਜ਼ਿਆਂ ਨੇ ਮੁੰਤਰ ਵਿੱਚ ਆਪਣੀ ਵਿਚਦ ਸ਼ੁਬਲੀਆਂ ਹੈ ਅਪਣੀ ਪੁੱਧ ਮੰਕ

ਪ੍ਰਦਾਨ ਹੋਣਗੇ ਕਿਉਂਕਿ ਵਾੱਡੇ ਪੱਧਰ 'ਤੇ ਅਸਾਮੀਆਂ ਖਤਮ ਕਰਨ ਨਾਲ ਉਹਨਾਂ ਵਿਸ਼ਿਆਂ ਦੀ ਚੌਰ ਵਿਦਿਆਰਥੀ ਨਹੀਂ ਕਰਨਗੇ। ਇਸ ਤੋਂ ਇਲਾਵਾ ਸਰਕਾਰੀ ਸਕੂਨਾਂ ਵਿੱਚ ਪੜ੍ਹਾ ਚੰਹ ਅਧਿਆਪਣੀ ਵਿੱਚ ਵੀ ਨਿਰਸ਼ਾ ਦਾ ਆਲਮ ਦੇ ਨੇ ਸ਼ਿਆ ਹੈ ਕਿਉਂਕਿ ਸਕੂਨਾਂ ਵਿੱਚ ਵੱਡੀ ਪੱਧਰ 'ਤੇ ਅਧਿਆਪਕ ਆਪਣੀ ਪ੍ਰਮੇਸ਼ਨ ਨੂੰ ਉਡੀਕਦੇ ਹੋਏ ਸੇਵਾ ਮੁਕਤ ਹੋ ਤੋਂ ਰਹੇ ਹਨ। ਤੁਝ ਮਹੀਤੇ ਪਹਿਲਾਂ ਵੀਡੀਆਂ ਪਦ ਉਨਤੀਆਂ ਵਿੱਚੋਂ ਵੀ ਸਿਹੜੇ ਅਧਿਆਪਕ ਪ੍ਰਮੇਸ਼ਨ ਨਾਂ ਵੈਣ ਬਾਹਨ ਅਤੇ ਇਕ ਤੋਂ ਵਿਆਦਾ ਵਿਸ਼ੇ 'ਚ ਪ੍ਰਮੇਸ਼ਨ ਹੋਣ ਕਾਰਨ ਡੀਥਾਰ ਲਮਸੀਕਾ ਹੈ ਕਮੇਂ ਨੂੰ ਇਸ ਵਾਲਤ ਆਈ ਹਾਲਾਵਾਂ 'ਕੇ ਕੋਲਜ਼ ਹੋਇਆ (ਆਯੋਗ) ਹੋ ਗਏ ਹਨ ਜਿਸ ਕਾਰਨ ਕਾਫ਼ੀ ਤਾਦਾਦ 'ਚ ਲੌਕਚਰਾਰ ਦੀਆਂ ਪੌਸਟਾਂ ਖਾਲੀ ਰਹਿ ਗਈਆਂ ਹਨ। ਜਬੰਬੰਦੀ ਸਿੱਖਿਆ ਮੰਤਰੀ ਦੀਆਂ ਪਸਟਾ ਖਾਲੀ ਰਹੇ ਗਈਆਂ ਹਨ। ਜਥਭਵਾਂ ਸਿਖਿਆ ਮੰਤਰੀ ਵਿਸੇ ਦਿੰਦਰ ਗਿੰਗਲਾਂ ਨੂੰ ਅਪੀਲ ਕਰਦੀ ਹੈ ਕਿ ਖਤਮ ਕੀਤੀਆਂ ਲੈਕਵਰਾਰ, ਸੀ ਐਂਡ ਵੀ ਕਾਬਰ ਅਤੇ ਮਾਸਟਰ ਕਾਬਰ, ਪ੍ਰਦਿਸ਼ਰੀ ਸਕੂਤਾਂ ਵਿੱਚ ਜਮਾਤ ਅਨੁਸਾਰ ਅਧਿਆਪਕਾਂ ਦੀਆਂ ਅਨਾਮੀਆਂ ਭਰੰਡ ਬਹਾਨ ਕੀਤੀਆਂ ਜਾਣ ਅਤੇ ਪਦ ਉਨਤੀਆਂ ਦੀ ਜਗੀ ਨੂੰ ਤੰਗ ਕੀਤਾ ਜਾਵੇਂ ਅਤੇ ਕੁਝ ਮੁਸ਼ੀਨੇ ਪਹਿਲਾ ਕੀਤੀਆਂ ਪਦ ਉਨਤੀਆਂ ਵਿੱਚ ਪ੍ਰਦਿਸ਼ਨ ਨਾ ਲੈਣ ਵਾਲੇ ਅਧਿਆਪਕਾ ਦੀ ਜਗ੍ਹਾ ਕੀਤੀਆਂ ਜਵਾਵੇਂ ਅਤੇ ਕੁਝ ਮੁਸ਼ੀਨੇ ਪਹਿਲਾ ਕੀਤੀਆਂ ਪਦ ਉਨਤੀਆਂ ਵਿੱਚੋਂ ਪ੍ਰਦਿਸ਼ਨ ਨਾ ਲੈਣ ਵਾਲੇ ਅਧਿਆਪਕਾ ਦੀ ਜਗ੍ਹਾ ਸੀਨੀਆੜਤਾ ਅਨੁਸਾਰ ਅਗਲੇ ਯੋਗ ਅਧਿਆਪਕਾਂ ਨੂੰ ਪਦ ਉਨਤ ਸੀਨੀਆਰਤਾ ਅਨੁਸਾਰ ਅਗਲ ਯੋਗ ਆਧਾਆਪਕਾਂ ਨੂੰ ਪਦ ਉਨਤ ਕੀਤਾ ਜਾਵੇਂ। ਇਸ ਸਮੇਂ ਹਾਜਰ ਅਧਿਆਪਕਾਂ ਵਿੱਚ ਗੁਰਮੀਤ ਸਿੰਘ ਸੰਧੂ, ਕਲਜਿੰਦਰ ਸਿੰਘ ਮਖ਼ੂ, ਕਲਦਿੰਦਰ ਸਿੰਘ ਮੁਲਤਾਨੀ, ਸੰਦੀਪ ਕੁਮਾਰ ਬਾਲਨ, ਹੁਣ ਸਿੰਘ, ਗੁਰਜਾਹ ਸਮੀਹ, ਹਾਜਬੀਰ ਸਿੰਘ, ਨਸੀਬ ਸ਼ਰਮਾ, ਪੇਕਜ ਸ਼ਰਮਾ, ਤੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਨੀਰਜ਼ ਤੁਮਾਰ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਬਰਾਤ ਆਦਿ ਜ਼ਾਮਲ ਸਨ।

ਬੱਚਿਆਂ ਨੂੰ ਸਕਲ ਵਿੱਚ ਆਪਣਾ ਵਿਸ਼ਾ ਚਣਨ 'ਚ ਘੱਟ ਮੌਕੇ ਜੈਨ ਸਕੂਲ ਦੇ ਅਸੈੱਸਮੈਂਟ ਘੱਟ ਭੇਜਣ ਦਾ ਮਾਮਲਾ

ਬੱਚਿਆਂ ਦੇ ਮਾਪਿਆਂ ਨੇ ਸ਼ਹਿਰ 'ਚ ਪੈਦਲ ਕੱਢਿਆ ਰੋਸ ਮਾਰਚ

ਕੰਪਲੈਕਸ 'ਚ ਲਗਾਇਆ ਧਰਨਾ ਆਦਮੀ ਨੌਕਰੀ ਛੱਡ ਚੁੱਕਾ ਹਨ। ਜਿਸ ਕਾਰਨ ਸਰਦੂਲਗੜ੍ਹ (ਅਵਤਾਰ ਜਟਾਣਾਂ) ਨਰ ਤਹਿਸੀਲ ਕੰਪਲੋਕਸ ਵਿਖੇ ਦੀ ਹੁਣ ਪਟਵਾਰੀਆਂ ਉੱਪਰ ਕੰਮ ਦਾ ਬੋਝ ਬਹੁਤ ਰੇਵਨੀਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵਨੀਊ ਕਾਨੂੰਨਗੇ ਐਸੋਸੀਏਸ਼ਨ ਵੋਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਧਰਨਾ ਜਿਆਦਾ ਹੈ। ਪੂਰੇ ਪੰਜਾਬ ਦੇ ਵਿੱਚ 4716 ਪੇਸਟਾਂ ਨੇ ਜਿਸ 'ਚ 1995 ਪਟਵਾਰੀ ਹੀ ਕੰਮ ਕਰ ਰਹੇ ਹਨ, ਜੇਕਰ ਸਰਦੂਲਗੜ੍ਹ ਸਥ ਡਿਵੀਜ਼ਨ ਤੇ ਸਬ ਤਹਿਸੀਲ ਝਨੀਰ ਜ਼ਿਲ੍ਹਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਿਰਫ 14 ਪਟਵਾਰੀ ਹੀ ਕੰਮ ਕਰ ਰਹੇ ਹਨ ਜਿੱਥੇ 37 ਭਾਰੀ ਨਾਅਰੋਬਾਜ਼ੀ ਕੀਤੀ। ਇਸ ਮੌਕੇ ਸਤਵੀਰ ਸਿੰਘ ਸੂਬਾ ਸਹਾਇਕ ਕੈਸ਼ੀਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਪਟਵਾਰੀਆਂ ਦੀ ਲੋੜ ਹੈ। ਜਿਸ ਕਾਰਨ ਕੰਮ ਦੇ ਕਾਵੀ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਲਮਕਾਈਆਂ ਜਾ ਰਹੀਆਂ ਹਨ ਤੇ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ. ਪੰਜਾਬ ਵਿੱਚ ਕੋਈ ਵੀ ਜ਼ਿਆਦਾ ਪ੍ਰੈਸ਼ਰ ਕਾਰਨ ਮਾਨਸਿਕ ਬੇਝਦੇ ਨਾਲ ਨਾਲ ਆਰਥਿਕ ਤੌਰ 'ਤੇ ਵੀ ਪ੍ਰੈਸ਼ਾਨ ਹਨ। ਇਨ੍ਹਾਂ ਪਟਵਾਰੀਆਂ ਨੇ 15 ਜੂਨ ਤੋਂ ਆਪਣਾ ਕੰਮ ਮੁਕੰਮਲ ਬੰਦ ਕੀਤਾ ਹੋਇਆ ਹੈ, ਪਰ ਵਿਭਾਗ ਨਹੀਂ ਹੈ ਜਿਸ ਦੀ ਐਨੀ ਲੰਮੀ ਟੇਨਿੰਗ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਹੋਵੇ ਸਾਡੀ ਡੇਢ ਸਾਲ ਦੀ ਟ੍ਰੇਨਿੰਗ ਅਤੇ ਤਿੰਨ ਸਾਲ ਦਾ ਵਰਕ ਕਾਲ ਤੋਂ ਬਾਅਦ ਲਗਾਤਾਰ ਰਹੀ। ਲੋਕ ਸਾਡੇ ਕੋਲ ਆਪਣੇ ਕੰਮਾਂ ਲਈ ਆ ਰਹੇ ਹਨ ਅਤੇ ਖੋਜਲ ਖੁਆਰ ਹੋ ਰਹੇ ਹਨ। ਪੰਜ ਸਾਲ ਤੋਂ ਪਟਵਾਰੀ ਸਿਰਫ਼ ਪੰਜ ਦੌਸ ਉਨਾ ਕਿਹਾ ਸਾਡੀਆਂ ਮੰਗਾਂ ਵੱਲ ਧਿਆਨ ਨ ਹਜ਼ਾਰ ਰੁਪਏ ਉੱਪਰ ਕੰਮ ਕਰ ਰਹੇ ਹਨ 2016 ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਚ ਸਰਕਾਰ ਨੇ 1200 ਦੇ ਲੱਗਭੰਗ ਪਟਵਾਸ਼ੀ ਹਰਤੀ ਕੀਤੇ ਸਨ ਜਿਨ੍ਹਾਂ ਵਿਚ ਲਗਭਗ 400 ਕਰਨ ਲਈ ਮਜ਼ਬੂਰ ਹੋਵੇਗੀ।



ਵਾਲਿਆਂ ਨੇ ਖਾਰ ਖਾਂਦੀ ਹੈ। ਇਸ ਕਰਕੇ ਵੀ ਇਨ੍ਹਾਂ ਨੇ ਅਸੈਸਮੈਂਟ ਘੱਟ ਲਾ ਕੇ ਭੰਜੀ ਹੈ। ਇਨ੍ਹਾਂ ਨੇ ਬਚਿਆਂ ਦਾ ਭਵਿੱਖ ਖਤਾਬ ਕਰ ਦਿੱਤਾ ਹੈ, ਗੋਚਿਆਂ ਦੇ ਮਾਪਿਆਂ ਨੇ ਕਿਹਾ ਸਾਡੇ

ਦਿੱਤੇ ਸਨ। ਉਨ੍ਹਾਂ ਨੇ ਰਿਹਾ ਕਿ ਸਕੂਲ ਦੀ ਨਾਲਾਇਕੀ ਦੀ ਵਜ੍ਹਾ ਨਾਲ 48 ਪ੍ਰਤੀਬਤ ਨੇਬਰ ਆਉਣ ਕਾਰਨ ਮੋਡੀਕਲ ਜਾਂ ਨਾਨ ਮੈਡੀਕਲ ਵਿੱਚ ਦਾਖਲਾ ਨਹੀਂ ਲੈ ਸਕਦੇ 11 ਵੀ ਕਲਾਸ ਦੇ ਸਾਡੇ ਦਿੱਤੇ ਪੈਸੇ ਵੀ ਬਰਬਾਦ ਹੋ ਕਈ ਹਨ, ਜਦੋਂ ਰੋਸ ਵਜੋਂ ਬੱਚਿਆਂ ਨੇ ਸਕੂਲ ਕੋਲ ਦਿੱਤੇ ਮੇਡਲ ਵਾਪਸ ਕਰਨੇ ਦਹੇ ਤਾਂ ਪੁਲਸ ਬਲ ਨੇ ਬੱਚਿਆਂ ਨੂੰ ਸਕੂਲ ਦੇ ਅੰਦਰ

ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਕਰਕੇ ਇਸ ਵਾਰ ਬੋਦੇ ਕਹਿੰਦੇ ਸਨ ਕਿ ਮੈਂ ਇਸ ਵਾਰ ਮੈਤੀਕਲ

ਬਰ ਕੀਹਦ ਸਨ ਕਿ ਜਾ ਇਸ ਵਾਰ ਮੁਤੀਕਰ ਲਓ, ਕੋਈ ਕਹਿੰਦਾ ਸੀ ਕਿ ਨਾਨ ਮੈਡੀਕਲ ਨੂੰ ਨੇ ਕੋਈ ਕਹਿੰਦਾ ਸੀ ਕਮਰਸ ਲਓ। ਇਨ੍ਹਾਂ ਨੇ ਬੱਚਿਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਕਈ ਬੱਚਿਆਂ ਦੇ ਮਾਪਿਆ ਨੇ ਤਾਂ ਮੈਡੀਕਲ ਵਿੱਚ ਬੱਚਿਆਂ ਦੇ ਮਾਪਿਆ ਨੇ ਤਾਂ

ਦੂਨ੍ਹਾਂ ਨੇ ਕਿਹਾ ਹੈ। ਕੇ ਕਰਨਾ ਕਰਕਾ ਇਸ ਵਾਰ ਸਰਕਾਵ ਨੇ ਕਿਹਾ ਸੀ ਕਿ ਕਿਸੇ ਸਕੂਲ ਨੇ ਐਡਮਿਸ਼ਨ ਡੀਸ ਨਹੀਂ ਜੋਣੀ ਜਿਨ੍ਹਾਂ ਕੱਚਿਆਂ ਦੇ ਮਾਪਿਆਂ ਨੇ ਅਡਮਿਸ਼ਨ ਲੈਣ 'ਤੇ ਸਕੂਲ ਨੂੰ ਕਿਹਾ ਸੀ ਕਿ ਜਦੋਂ ਸਤਕਾਰ ਨੇ ਕਿਹਾ ਹੈ ਕਿ ਅਡਮਿਸ਼ਨ ਫੀਸ ਨਹੀਂ ਲੈਣੀ ਤੇ ਤੁਸੀਂ ਕਿਵੇਂ ਫੀਸ ਲੈ ਸਕਦੇ ਹੈ। ਇਸ ਦੀ ਵੀ ਸਕੂਲ 1 ਕਿੱਲੋਂ ਅਫੀਮ, 29 ਬੋਤਲਾਂ ਵਿਸਕੀ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਸੌਂਪਿਆ ਮੰਗ ਪੱਤਰ ਰਸਿਆਰਪੁਰ, (ਸਲਦੀਰ ਸੈਣੀ) ਆਸਾ ਦਰਕਟਜ ਅਤੇ

ਫ਼ਤਹਿਗੜ੍ਹ ਸਾਹਿਬ,(ਪ੍ਰਮੇਦ ਭਾਰਦਵਾਜ਼) ਵੱਖ-ਵੱਖ ਬਾਣਿਆਂ ਦੀ ਪੁਲਸ ਵੱਲੋਂ ਇੱਕ ਫ਼ਤਰਗਰਸ਼ ਸਾਹਨ, (ਪੁਸਦ ਭਾਰਦਵਾਸ) ਵਾੱਤ -ਵੱਧ ਗਾਣਨਾ ਦੀ ਪੁਤਸ ਵਲੋਂ ਇਕ ਜ਼ਿੰਨੇ ਅਸੀਨ, 29 ਫ਼ੇਡਲਾਂ, ਅੰਡਰੇਜ਼ੀ ਗਵਾਬ ਅਤੇ 5 ਨੀਟਰ ਦੇਸ਼ੀ ਜ਼ੜਾਬ ਵਰਮਾਦ ਡਰਦਿਆਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਅਮਲੋਹ ਦੀ ਪੁਲਸ ਨੂੰ ਮੁਖਬਰੀ ਜਿਲੀ ਸੀ ਕਿ ਬਾਹਰਲੇ ਰਾਜ਼ਾਂ ਤੋਂ ਅਬੀਮ ਨਿਆ ਨੂੰ ਵੇਚਣ ਦਾ ਪੰਦਾ ਕਰਨ ਵਾਲੇ ਗਿੱਧੜ ਵਿਅਕਤੀ ਜਸਵੀਰ ਸਿੰਘ ਵਾਸੀ ਪਿੰਤ ਹਿਮਤਗੜ੍ਹ ਛੋਨਾ ਅਤੇ ਸਨਪ੍ਰੀਤ ਸਿੰਘ ਵਾਸੀ ਪਿੰਡ ਕੇਸਾਰੀ ਇਡੀਕਾ ਕਾਰ ਨੰਕੜ ਪੀ.ਸੀ.48 ਸੀ-5010 'ਚ ਅਫੀਮ ਲੋ ਕੇ ਅਮਲੋਹ ਵੱਲ ਆ ਰਹੇ ਹਨ ਜਿਸ 'ਤੇ ਪੁਲਸ ਪਾਰਟੀ ਵਾੱਲੋਂ ਨਾਕਾਬੰਦੀ ਕਰਕੇ ਉਕਤ ਕਾਰ ਸਵਾਰਾ ਨੂੰ ਹੋਕਿਆ ਰਿਆ ਜਿਨ੍ਹਾਂ ਦੀ ਸਹਾਇਕ ਬਾਣੇਦਾਣ ਸੁਖਵਿੰਦਰ ਸਿੰਘ ਵੱਲੋਂ ਲਈ ਗਈ ਤਲਾਜ਼ੀ ਦੌਰਾਨ ਉਕਤ ਵਿਅਕਤੀਆਂ ਦੇ ਗੁਜ਼ ਦੇਂ 1 ਹਿੱਲੇ ਅਰੰਮ ਬਰਾਮਦ ਕੀਤੀ ਗਈ ਜਿਨ੍ਹਾਂ ਵਿਰੁੱਧ ਬਾਣਾ ਅਲੰਹ ਵਿੱਚ ਮੁਕੱਧਮਾ ਦਰਜ ਕਰਵਾਉਂਦਿਆਂ ਰਿਫ਼ਤਾਤ ਕਰ ਲਿਆ ਗਿਆ ਹੈ। ਇੱਕ ਕਰਿੰਦਰ ਸੁਖਦਾ ਹੈ। ਵੇਖਰੇ ਮਾਮੜੇ 'ਦ ਸਰਹਿੰਦ ਮੰਗੇ ਪੁਲਸ਼ ਚੌਕੀ ਦੇ ਸਹਾਇਕ ਕਾਣੇਦਾਰ ਜਗੂਰੂਪ ਸਿੰਘ ਵੱਲੋਂ ਕਥਿਰ ਵਿਅਕਰੀ ਰਾਜ਼ਿੰਦਰਪਾਲ ਸਿੰਘ ਵਾਸੀ ਪਟੇਲ ਨਗਰ ਸਰਹਿੰਦ ਦੇ ਕਬਜ਼ੇ 'ਚੋਂ 29 ਬੋਡਲਾਂ ਓਕ ਵਾਟ ਵਿਸ਼ਗੀ ਬਰੁਾਮਦ ਕਰਦਿਆਂ ਉਕਤ ਦੇ ਵਿਰੁੱਧ ਆਸ਼ਕਾਰੀ ਐਕਟ ਤਹਿਤ ਮਾਮਲਾ ਦਰਜ ਕਰਵਾਉਂਦਿਆਂ ਗਿਫ਼ਤਾਰ ਕੀਤਾ ਗਿਆ ਹੈ। ਇੱਕ ਹੋਰ ਵੱਖਰੇ ਮਾਮਲੇ 'ਚ ਬਾਣਾ ਮੁਲੇਪੁਰ ਦੇ ਸਹਾਇਕ ਬਾਣੇਦਾਰ ਜਗਰੂਪ ਸਿੰਘ ਵੱਲੋਂ ਮੁਖਬਰੀ ਦੇ ਆਧਾਰ 'ਤੇ ਪਿੰਡ ਪੱਲਾ ਦੇ ਖੇਤਾਂ 'ਚ ਛਾਪੇਮਾਰੀ ਕਰਦਿਆਂ ਕਥਿਤ ਵਿਅਕਤੀ ਗੁਰਮੇਲ ਸਿੰਘ ਵਾਸੀ ਪਿੰਡ ਪੌਲਾ ਦੇ ਕਬਜ਼ੇ 'ਚੋਂ' 5 ਲੀਟਰ ਰੂੜੀ ਮਾਰਕਾ ਦੋਸੀ ਸ਼ਰਾਬ ਬਰਾਮਦ ਕਰਦੇ ਹੋਏ ਚੈਕਤ ਦੇ ਵਿਰੁੱਧ ਮਕੱਦਮਾ ਦਰਜ ਕਰਵਾ ਕੇ ਗਿਵਤਾਰ ਕੀਤਾ ਗਿਆ ਹੈ।

ਤੇ 5 ਦੇਸੀ ਸ਼ਰਾਬ ਸਮੇਤ 4 ਕਾਬੂ

ਗੁਲਆਰਪੁਰ, (ਬਲਵੀਰ ਸਣੀ) ਆਸ਼ਾ ਵਰਕਰਜ ਅਤ ਫੇਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਆਪਣੀਆਂ ਮੰਗਾਂ ਦੀ ਪ੍ਰਾਰੀ ਅਤੇ ਸਰਕਾਰ ਦੀ ਵਾਅਦਾ-ਬਿਲਾਫੀ ਵਿਰੁੱਧ ਜੋ ਸੰਘਰਸ਼ ਉਲੀਕਿਆ ਗਿਆ ਹੈ ਉਸਦੇ ਵਾਲਵਾ ਜਰਨਾਗ ਦਿਨ੍ਹਾਂ ਜ ਸਮਝੰਬ ਦੁਨਜ਼ਿਕਾਰ ਜਨਨਾ ਹੈ ਦੁਸ਼ਦ ਜ ਰਹਿਰ ਸੰਬੰਬਦੀ ਦੀ ਇਸ੍ਨਾਂ ਪੂਧਾਨ ਰਰਨਿੰਦਰ ਸ਼ੱਕ ਦੀ ਅਗਵਾਈ ਹੈਠ ਇੱਕ ਬਰਕਾਂ ਵਰਦ ਵਾਲੇ ਸਿਹਤ ਮੰਗਰੀ ਨੂੰ ਭੇਜਣ ਲਈ ਜਿਵਨ ਸਰਜਨ ਗੁੰਸ਼ਕਾਰਪੁਰ ਨੂੰ ਉਹਨਾਂ ਦੇ ਦਵਤਰ ਵਿਖੇ ਮੰਗ ਪੰਤਰ ਸੰਪਿਆ ਗਿਆ। ਇਸ ਮੰਜੇ ਜੰਬੰਬਦੀ ਦੀ ਸੂਬਾ ਪੂਧਾਨ ਸੁਪਦਿੰਦਰ ਕੌਰ ਨੇ ਹਿਰਾ ਜ਼ਿ ਦਿਤਾਗ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਮੰਤਰੀ ਵਲੋਂ ਮੀਟਿੰਗਾਂ ਾਬਤਾਰ ਦ ਸੂਚ ਆਪਕਾਰਆਂ ਅਤੇ ਸਿਖਤ ਮੰਗਰਾਂ ਵਾਲੇ ਮਾਹਿਰਾਂ ਵਿੱਚ ਜੋ ਮੰਗਾਂ ਮੇਨੀਆ ਸਨ, ਉਪਨਾਂ ਨੂੰ ਦੀ ਕੁਨ੍ਹਾਂ ਨੂੰ ਵੀ ਵੱਡਾ ਗਿਆ ਹੈ ਜਿਸ ਕਾਰਨ ਸੁੱਥੇ ਭਰ ਦੀਆਂ ਆਬਾ ਦਰਕਰਾਂ ਅਤੇ ਫੀਸ਼ਨੀਟਰਵਾਂ ਅੰਦਰ ਤਾਰੀ ਜੋਸ ਹੈ। ਉਪਨਾਂ ਰਿਹਾ ਕਿ ਬਹੁਤ ਸਾਵੇ ਬਲਾਬਾਂ ਅੰਦਰ ਕਰੋਨਾ ਮਾਹਾਂਵੀ ਦੇ ਕੀਨ੍ਹੇ ਲੈ ਕੇ ਡੰਕ ਪ੍ਰੇਸ਼ਨ ਕਰੋੜਾ ਜਾਂ ਸਿਗਾਂ ਦੇ ਅਤੇ ਪੰਜਾਬਾਂ ਵਿੱਚ ਪੈਸੇ ਦਾਉਜ਼ ਤੋਂ ਵੀ ਆਨਾ-ਕਾਨੀ ਕੀਤੀ ਜਾ ਰੂਹੀ ਹੈ। ਜਿਵਲ ਜਰਜਨ ਵੱਲੋਂ ਮੰਗ ਪੱਤਰ ਨੂੰ ਸਿਹਤ ਮੰਤਰੀ ਤੱਕ ਭੇਜਣ ਅਤੇ ਜ਼ਿਲ੍ਹਾ ਪੱਧਰ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੋਲ ਕਨ ਦਾ ਭਰੇਸਾ ਦਿੱਤਾ। ਜੰਬੇਬੰਦੀ ਦੀ ਜ਼ਿਲ੍ਹਾ ਜਨਰਲ ਸਕੱਤਰ ਵਿੱਲ੍ਹ ਬਾਲਾ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਸਿਹਤ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਆਧਾ ਵਰਕਰਾਂ ਦੇ ਦਿਨਲੈਨਟਿਵ ਵਿੱਚ ਵਾਧਾ ਕੀਤਾ ਜਾਵੇ, ਆਬਾ ਵਰਕਰਾਂ

ਨੂੰ ਘੱਟੋ-ਘੱਟ ਉਜ਼ਬਰ ਦੇ ਘੇਰੇ ਅੰਦਰ ਲਿਆ ਕੇ 18,000 ਰੁਪਏ ਮਹੀਨਾ ਦਿੱਤ . ਜਾਵੇ ਅਤੇ ਜਦੋਂ ਤੱਕ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਹਰਿਆਣਾ ਪੈਟਰਟ

ਦਾ 300 ਵ. ਦਿੱਤਾ ਜਾਵੇ, ਕੋਵਿਡ-19 ਦੌਰਾਨ ਫਰੰਟ ਲਾਈਨ 'ਤੇ ਕੰਮ ਕ

ਆਂ ਆਸ਼ਾ ਵਰਕਰਾ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਮਿਲ ਰਹੇ ਸਪੇਸ਼ਲ ਮਾਰ ਡੌਰੇ ਵਿੱਚ ਵਾਧਾ ਕੀਤਾ ਜਾਵੇ ਅਤੇ ਸਮੂਹ ਆਸ਼ਾ ਵਰਕਰ ਨੂੰ ਇਹ ਸਪੈਸ਼ਲ ਮਾਣ ਭੌਰਾ ਹਰ ਮਹੀਨੇ ਮਿਲਣਾ ਯਕੀਨੀ ਬਣਾਇਆ ਜਾਵੇ। ਆੰਗੂਆਂ ਨੇ ਦੱਸਿਆ ਕਿ ਜੇਕਰ ਜਲਦ ਹੀ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ 20 ਅਗਸਤ ਨੂੰ ਮਹਾਲੀ ਵਿਖੇ ਸਿਹਤ ਮੰਤਰੀ ਵਿਰੁੱਧ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਜ਼ਿਲੇ ਭਰ ਵਿੱਚੋਂ ਆਸਾ ਵਰਕਰਾਂ ਭਾਰੀ ਗਿਣਤੀ ਵਿੱਚ ਸਮਲੀਅਤ ਰਗਾ ਦਿਨ ਸਕੂ ਤੇਰ ਦੇ ਨਾਜ਼ ਦੇ ਕਰ ਹੈ। ਗੋਰਟੋਨ ਦੇ ਦੇ ਤਰੂਗਾਂਗ ਕਰਨੀਆਂ 15 ਸ ਵਦਦ ਵਿੱਚ ਉਪੰਕਰਤ ਆਗੂਆਂ ਤੋਂ ਇਲਾਵਾ ਜਸਪੁਤਿ ਕੌਰ, ਮਨਜੀਤ ਕੌਰ, ਰਾਜ ਕੁਮਾਗੇ, ਮਨਦੀਪ ਕੌਰ, ਪਰਮਸੀਤ ਕੌਰ, ਨਸੀਬ ਕੌਰ, ਅਹੁਣਾ ਭਾਣਾ, ਜਸਦਿੰਦਰ ਕੌਰ, ਨਿਗਮਲਾ ਦੇਵੀ, ਜਸਦਿੰਦਰ ਕੌਰ, ਜਿਸੀ ਭਾਣੀ, ਬਲਵਿੰਦਰ ਕੌਰ, ਰਛਪਾਲ ਕੌਰ, ਲੁਸ਼ਮਾ, ਬਲਵਿੰਦਰ ਕੌਰ, ਸੁਖਰਾਜ ਕੌਰ ਸੁਖਵਿੰਦਰ ਕੌਰ, ਪਾਸਾਸ ਫ਼. ਦੇ ਸੂਬਾ ਵਿੱਤ ਸਕੱਤਰ ਮਨਜੀਤ ਸੈਣੀ ਅਤੇ ਤਹਿਸੀਲ ਪਧਾਨ ਮਨਜੀਤ ਸਿੰਘ ਬਾਜਵਾ ਵੀ ਹਾਜਰ ਸਨ।

ਤੇ ਇਨਸੈਨਟਿਵ ਤੋਂ ਇਲਾਵਾ 4000 ਰੁਪਏ ਮਹੀਨਾ ਮਾਣ-ਭੱਤਾ ਦਿੱਤਾ ਜਾਵੇ ਆਬਾ ਵੈਸਿਲੀਟੇਟਰਾਂ ਨੂੰ ਹਰ ਮਹੀਨੇ 10,000 ਰੁਪਏ ਮਾਣ ਭੱਤਾ ਅਤੇ ਹਰੇਕ ਟੂਰ ਸਰਕਾਰੀ ਵਿਭਾਗਾਂ ਅੱਗੇ ਪਾਵਰ ਨਹੀਂ ਦਿਖਾ ਰਿਹਾ ਪਾਵਰਕਾਮ

ਲੋਕਾਂ ਤੋਂ ਬਿੱਲ ਤੇ ਟੈਕਸ ਵਸੂਲਣ ਵਾਲੇ ਖੁਦ ਨਹੀਂ ਭਰ ਰਹੇ ਬਿਜਲੀ ਬਿੱਲ

ਕਰੋੜ ਇੱਕ ਲੱਖ 29 ਹਜ਼ਾਰ 17 ਰੁਪਏ, ਸੀਵਰੇਜ ਬੋਰਡ ਵੱਲ 9 ਕਰੋੜ 32 ਲੱਖ 52 ਹਜ਼ਾਰ 17 ਰੁਪਏ, ਸਿਵਲ ਹਸਪਤਾਲ ਵੱਲ 1 ਲੱਖ 15 ਹਜ਼ਾਰ 812 ਰੂਪਏ, ਟੈਲੀਫੈਨ ਅਕਸਚੇਜ਼ ਵੱਲ ਇੱਕ ਲੱਖ 14

ਖ਼ਪਤਕਾਰ ਕੋਲੋਂ ਬਿਜਲੀ ਇਲਾਂ ਦੀ ਅਦਾਇਗ ਕਰਨ ਦੀ ਅਸਾਂ ਜੀਜ਼ ਨਿਸ਼ਨ ਜਾਵੇਂ ਦਾ ਹੈ ਨੂੰ ਜੁਰਮਾਨਿਆਂ ਦੇ ਨਾਲ ਮੋਟੀ ਰਹਮ ਅਦਾ ਕਰਨੀ ਪੈਂਦੀ ਹੈ ਅਤੇ ਜੇਕਰ ਖ਼ਪਤਕਾਰ ਲਗਾਤਾਰ ਇੱਕ ਦੋ ਜਿਸ਼ਨੀ ਦੇ ਲਿਲਾ ਦੇ ਅਦਾਇਗੀ ਨਾ ਘਰੋ ਤਾਂ ਉਸ ਦਾ ਤੁਨੈਨਜ਼ਸ਼ਨ ਕੋਟ ਦਿੱਤਾ ਜਾਂਦਾ ਹੈ, ਪਰ ਇਹ ਨਿਯਮ ਕੋਟੋਟਾ ਸਤਕਲ ਪਾਦਰਕਾਮ ਦੇ ਅਧੀਨ ਅਉਂਦੇ ਕੁਝ ਸਕਬਾਗੇ ਵਿਕਾਰਗਾਂ 'ਚ ਲਾਲੂ ਨਹੀਂ ਹੈ ਪਾ ਰਹੇ ਹਨ ਕਿਉਂਕਿ ਕੋਟੋਟਾ ਸਰਕਾਨ 'ਚ ਸ਼ਿਸ਼ਨੀ ਦੇ ਸਮਝਾਰੀ ਇੱਕ ਲਈ ਸ਼ੁਰੀ ਸ਼ਰੀ ਕੋਟੋਟ ਸ਼ਕਾਰਨ 'ਚ ਸ਼ਿਸ਼ਨੀ ਦੇ ਸਮਝਾਰੀ ਇੱਕ ਲਈ ਸ਼ੁਰੀ ਸ਼ਰੀ ਕੋਟੋਟ ਸ਼ਕਾਰਨ 'ਚ ਸ਼ਿਸ਼ਨੀ ਦੇ ਸਰਕਾਰੀ ਬਿੱਲ ਬਈ ਕਈ ਬਰੋੜ ਰੁਪਏ ਸਰਕਾਰੀ ਵਿਭਾਗਾਂ ਵੱਲ ਖੜ੍ਹੇ ਹਨ। ਜਿਸਦੀ ਵਸੂਲੀ ਲਈ ਪਵਾਰਕਾਮ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਪੱਕੀ ਯੋਜਨਾ ਨਹੀਂ ਬਣਾਈ ਹੈ। ਸਰਕਾਰੀ ਵਿਭਾਗਾਂ

र्यंव सेवी बेठा है। जिसली दिवा कंप्याल पंचे राज्य को कों है जिस मां डां दिवारण पुर काव्यलों राजों करण उपयुक्त मां दिवारण पुर काव्यलों राजों करण उपयुक्त मां दिवारण विशे कावारीं कर एक्स कंप्यला है। उपरादे है। दीवा विश्व जिसका है। कित बेदारण देवीओं कर्या के क्षा है जी काव्यला के स्थान के स्थान के स्थान है जा के पार्च काव्यला के स्थान के स्थान के स्थान हो जो काव्यला काव्यला के स्थान के स्थान के स्थान हो ने स्थान प्रथमित हो के स्थान के स्थान के स्थान के स्थान हो के स्थान के स्था ਬੋਰਡ ਜੋ ਖਪਤਕਾਰਾਂ ਤੋਂ ਵੱਖ ਵੱਖ ਤਰਾਂ ਦੇ ਬਿਲਾਂ ਅਤੇ ਟੈਕਸਾਂ ਦੀ ਵਸੂਲੀ ਕਰਦੇ ਹਨ ਪਰ ਉਹ ਖੁਦ ਪਾਵਰਕਾਮ ਦੇ ਡਿਫਾਲਟਰ ਦੱਸੇ ਜਾ ਰਹੇ ਹਨ।

'ਆਪ' ਵੱਲੋਂ ਨੁਰਮਹਿਲ ਵਾਲੇ ਰੇਲਵੇ ਫਾਟਕ 'ਤੇ ਲਗਾਇਆ ਧਰਨਾ



ਵਿਲੰਗ (ਨਿਰਮਲ)- ਫਿਲੌਰ ਵਿਖੇ ਨੁਰਮਹਿਲ ਨੂੰ ਜਾਣ ਵਾਲੀ ਸਭਰ 'ਤੇ ਬਣਾਏ ਗਏ ਨੌਲਵੇ ਵਾਣਰ ਜੀ ਹੋ ਜਿਆਦਾਰਰ ਵਿਚ ਰਹਿਣ ਕਰਨ ਨਿੰਡ ਕੌਰ - ਕੌਰ ਜਾਲ ਲੱਗ ਹਨ ਲੌਕ ਪ੍ਰੇਸ਼ਨ ਨੇ ਹੈ ਟ੍ਰੈਫਿਕ ਵਿੱਚ ਵਿਘਨ ਪਿਆ ਰਹਿੰਦਾ ਹੈ ਲੋਕ ਲੱਖਾਂ ਆ ਐਂਥਾ ਹੈ ਜਾਂਦਾ ਹੈ ਟੀਵਕ ਵਿੱਚ ਵਿਘਨ ਪਿਆ ਗੋਹਦਾ ਹੈ ਲੋਕ ਲਾਘਾ ਅੱਖਾ ਹੈ ਜਾਂਦਾ ਹੈ ਲੋਕ ਲੋਕ ਨਿੱਤ ਸੰਸ਼ਨ ਅ੍ਰਾਨ ਹੋ ਹੋ ਹੋ ਹਨ। ਇਸ ਕਾਣਨ ਤੋਂ ਛੁਟਕਾਰਾ ਪਾਉਣ ਲਈ ਆਪ ਪਾਰਟੀ ਫਿਲੰਗ ਕੱਲ ਜ਼ਿੰਦਰ ਸੰਗੂ ਦੀ ਅਕਚਾਰੀਆਂ ਹੋਰ ਦਾਣਕਾ ਨੇਂ ਹੋਰ ਫ਼ਰਨਾ ਵਿੱਚਾ ਗਿਆ। ਕੱਸ ਦੇ ਉੱਤਾ ਅਗਿਆਰੀਆਂ ਕੇਂਦਰੀ ਫੇਲ ਮੰਤਰੀ ਤੋਂ ਮੰਗ ਕੀਤੀ ਕਿ ਲੋਕ ਲਾਘੇ ਲਈ ਰੇਲਵੇ ਵਾਟਕ ਹੋਰੋਂ ਲੋਕਾਂ ਲਈ ਪੱਕੇ ਲਾਂਘ ਲਈ ਕੁੱਟੇਡ ਕਦਮ ਚੁੱਝੇ ਜਾਣ ਨਹੀਂ ਹਾਂ ਹੈ। ਕੰਧ ਜ਼ਰਨ ਕਰਾਵਾਂ ਵਾਲੀ ਵਿਲੇ ਅਤੇ ਅਰਪ ਪਾਰਟੀ ਜ਼ਿਲ੍ਹਾ ਪ੍ਰਧਾਨ ਪ੍ਰਿਸ਼ੀਸ਼ਲ ਮੁੰਮ ਦੁਮਾਰ, ਰੋਜ਼ਨ ਲਾਲ ਰੇਜ਼ੀ, ਜ਼ਲਕੀਰ ਵਿੱਲਾ, ਯਾਦਵਿਦਣ ਕੁਮਾਰ, ਨਮਲ ਕਟਾਰੀਆਂ, ਡਾ ਅਜੋਬ ਸਿੰਘ, ਗੁਰਿਵਦ ਸੰਧੂ ਅਤੇ ਹੋਰ ਪਾਜਰ ਸਨ।